CIN: L67120PB1993PLC013169



# **Regency Fincorp Limited**

(Formerly Known as: -Regency Investments Limited)

Corp. & Regd. Office :Unit No.57-58, 4th Floor, Sushma Infinium,
Chandigarh-Ambala Highway, Zirakpur -140603

Contact No.: +91 77175 93645 Web.: www.regencyfincorp.com

E-mail : regencyinvestmentsltd@gmail.com

Date: January 13, 2024

To,
The Listing Department
BSE Limited,
25™ Floor, Phiroze Jeejeebhoy Towers,
Dalal Street Mumbai, Maharashtra – 400001

SUB: Intimation for Newspaper Publication of Notice of Extra Ordinary General Meeting of the Company pursuant to Regulation 47 of the SEBI (Listing Obligations and Disclosure Requirements) Regulations, 2015

Ref: REGENCY FINCORP LIMITED (SCRIP CODE: 540175)

Dear Sir,

Pursuant to Regulation 47 of the Securities and Exchange Board of India (Listing Obligations and Disclosure Requirements) Regulations, 2015, we hereby inform that the Notice of Extra Ordinary General Meeting of the Company, scheduled to be held on 05th February, 2024 has been published on Saturday, 13th January, 2024 in two newspapers, namely in "Desh Sevak- Chandigarh Edition", a Punjabi Daily and "Financial Express-Chandigarh Edition", an English Daily.

The Newspaper cuttings of the above-mentioned newspapers evidencing the publication of the said Notice of Extra Ordinary General Meeting scheduled to be held on 05th February, 2024 are enclosed herewith for your ready reference.

This is for your kind information and record.

Thanking you,

Yours faithfully

FOR REGENCY FINCORP LIMITED

GAURAV KUMAR MANAGING DIRECTOR DIN: 06717452 **C** M Y B

'ਚ ਅਗਲੇ ਪੰਜ ਸਾਲਾਂ 'ਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।

ਪਬਲਿਕ ਨੋਟਿਸ

ਸਨਮੁਖ ਸ਼ੀ ਸੰਯਮ ਗਰਗ, ਐਚਸੀਐਸ

. ਵਸਾ : ਰਿਹਾਇਸੀ ਸਾਈਟ ਨੇ 1244 ਸੌਕਟਰ 22–ਬੀ, ਚੰਡੀਗੜ੍ਹ (ਆਰਪੀ

3991) ਦੇ 25 ਫੀਸਦੀ ਹਿਸੇ ਦੇ

ਮਾਲਕਾਨਾ ਹੱਕ ਸਵ. ਸੀ ਅਭੇ ਸਿੰਘ

...... ਤਕ ਨਵ. ਨਾ ਅਭਾਸ਼ਿਆ ਠਾਕੁਰ ਦੀ ਬਿਨਾ ਵਸੀਅਤ ਮੌਤ ਦੇ

ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ

ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ

ਦੇ ਰਿਕਾਰਡ ਮੁਤਾਬਕ ਸੀ ਅਤੇ ਸਿੰਘ ਠਾਕੁਰ ਰਿਹਾਇਸੀ ਸਾਈਟ ਨੂੰ 1244,

ਯ.ਟੀ., ਚੰਡੀਗੜ

3, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਅ

ਦੀ ਵਰਤੋਂ ਕਰਦੇ ਹੋਏ)

ਵਿਸ਼ਾ : ਵਪਾਰਕ ਐਸਸੀਐਫ ਨੂੰ 5. ਸੈਕਟਰ 27-ਸੀ.

ਚੰਡੀਗੜ੍ਹ ਦੇ 2.50 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਸਵ

ਮਾਗਆਵਤੀ ਸ਼ਰਮਾ ਦੀ ਬਿਨਾਂ ਵਸੀਅਤ ਮੌਤ ਅਤੇ ਸੀਮਤੀ

ਲਛਮੀ ਦੇਵੀ ਦੀ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ 1

ਸੀ ਅਸ਼ੋਕ ਕਮਾਰ ਸ਼ਰਮਾ, 2. ਸੀਮਤੀ ਅਨਾ ਪਭਾਕਰ, 3

ਉ. ਸੀਮਤੀ ਬਿਜ ਮੋਹਿਨੀ, ਅ. ਸੀ ਸੰਦੀਪ ਸ਼ਰਮਾ ਅਤੇ

ੲ ਸੀ ਅਮੋਘ ਸਰਮਾ 4 ਉ ਸੀਮਤੀ ਸਭਾਸ ਸਰਮਾ

ਅ. ਸ੍ਰੀ ਆਸ਼ੀਸ਼ ਸ਼ਰਮਾ ਅਤੇ ੲ. ਸ੍ਰੀ ਅਜੇ ਸ਼ਰਮਾ ਦੇ ਨਾਂ

ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ

ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਵਪਾਰਕ

ਐਸਸੀਐਫ ਨੂੰ 5. ਸੈਕਟਰ 27-ਸੀ, ਚੰਡੀਗੜ੍ਹ ਦਾ 10

ਅਸ਼ੋਕ ਕਮਾਰ ਅਤੇ ਹੋਰਾਂ ਨੇ ਦਸਿਆ ਹੈ ਕਿ ਸੀਮਤੀ ਲਛਮ

ਦੇਵੀ ਜੋ ਉਪਰੋਕਤ ਜਾਇਦਾਦ ਦੇ 10 ਫੀਸਦੀ ਹਿਸੇ ਦੇ

ਮਾਲਕ ਸਨ, ਦੀ ਮੌਤ ਮਿਤੀ 22.05.1985 ਨੂੰ ਹੋ ਚੁੱਕੀ ਹੈ।

ਰਿਸ਼ਤਾ ਪਤੀ(ਪਰਿਲਾਂ

ਮ੍ਰਿਤਕ)

ਪੱਤਰ

ਇਹ ਵੀ ਦਸਿਆ ਸ੍ਰੀਮਤੀ ਲਛਮੀ ਦੇਵੀ ਕਾਨੂੰਨੀ ਹਨ :

ਕਾਨੰਨੀ ਵਾਰਸਾਂ ਦੇ ਨਾਂ

ਸੀ ਧਿਰਤ ਰਾਮ

ਬਹਮ ਜੀਤ ਕਾਲੀਅ

2. ਚੰਦਰ ਕਾਂਤ

3. ਰਮਨ ਕਾਲੀਅ

3. ਰਾਕੇਸ਼ ਕੁਮਾਰ ਕਾਲੀਆ

ਉਹ ਸ਼ਾਦੀਸ਼ੁਦਾ ਸੀ ਪ੍ਰੰਤੂ ਉਸ ਕੋਲ

ਕੋਈ ਬਚਾ ਨਹੀਂ ਸੀ ਤੇ ਨਾ ਹੀ ਉਸ

ਨੇ ਜੀਵਨਤਰ ਬਚ ਗੋਦ ਲਿਆ

ਗੁਰਦੀਪ ਚੰਦ ਉਰਫ ਗੁਰਦਿਤ ਚੰਦ ਸਵ. ਗੁਰਦੀਪ ਚੰਦ ਉਰਫ ਗੁਰਦਿਤ ਚੰਦ ਵ

ਕਾਨੂੰਨੀ ਵਾਰਸ

ਅਛਰੂ ਰਾਮ ਸਵ. ਅਛਰੂ ਰਾਮ ਦੇ ਕਾਨੂੰਨੀ ਵਾਰਸ

2 . ਹਰਵਿੰਦਰ ਕਮਾਰ ਕਾਲੀਆਂ ਪੱਤਰ

ਸਵ. ਆਗਯਾਵਤੀ ਸ਼ਰਮਾ ਦੇ ਕਾਨੂੰਨੀ ਵਾਰਾ

1. ਵਿਨੌਦ ਕੁਮਾਰ ਪੁੱਤਰ(ਮਿਤਕ

ਵਿਨੱਦ ਕੁਮਾਰ ਦੇ ਕਾਨੂੰਨੀ ਵਾਰਸ

ਉ. ਬਿਜ ਮੋਹਿਨੀ

ਅ. ਸੰਦੀਪ ਸ਼ਰਮਾ

ੲ. ਅਮੋਘ ਸ਼ਰਮਾ

ਉ. ਸਭਾਸ਼ ਸ਼ਰਮਾ

ਅ. ਆਸ਼ੀਸ਼ ਸ਼ਰਮਾ

4. ਅਨੁ ਪ੍ਰਭਾਕਰ

3. ਅਸ਼ੋਕ ਕੁਮਾਰ ਸ਼ਰਮਾ

ਣ, ਅਸ਼ੋਕ ਕਮਾਰ ਅਤੇ ਹੋਰਾਂ ਨੇ ਉਪਰੋਕਤ ਜਾਇਦਾਦ ਦੇ 2.5

ਸਦੀ ਹਿਸੇ ਦੀ ਤਬਦੀਲੀ ਬਿਨਾ ਵਸੀਅਤ ਮੋਤ ਦੇ ਆਧ

ਕਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸ

ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ

ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਲ

ਰੇਪਰੋਕਤ ਬਿਨੈਕਾਰ ਦੇ ਪੈੱਖ ਵਿਚ ਕੀਤੇ ਜਾਣ 'ਚ ਇਤਰਾਜ ਹੈ

ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਐਗਜੀਕਿਊਟਿਵ

ਜਿਸਟਰੇਟ/ਨੌਟਰੀ ਪਬਲਿਕ ਤੋਂ ਤਸਦੀਕ ਹਲਫਨਾਮੇ ਦੇ ਤੂਪ ਵਿਚ ਮਾਪਣੇ ਇਤਰਾਜ ਦੇ ਸਹੀ ਹੋਣ ਜਿੰਮੇਵਾਰੀ ਲੈਂਦੇ ਹੋਏ ਅਸਟੇਟ

ਦਫਤਰ, ਸੈਕਟਰ 17, ਚੰਡੀਗੜ੍ਹ ਵਿਖੇ ਡੇਜ ਸਕਦਾ ਹੈ। ਅਜਿਹ

ਾ ਹੋਣ 'ਤੇ ਉਪਰੋਕਤ ਜਾਇਦਾਦ ਦੇ 50 ਫੀਸਦੀ ਹਿੱਸੇ ਦ

ਇੰਤਕਾਲ ਇਸ ਅਨੁਸਾਰ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗ ਅਤੇ ਇਸ ਉਪਰੰਤ ਕਿਸੇ ਦਾਅਵੇਂ ਨੂੰ ਮੈਨਿਆ ਨਹੀਂ ਜਾਵੇਗਾ।

ਸ਼ੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸਰ-:

ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ

ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ

ਪਤਨੀ(ਮਿਤਰ

ਪੁੱਤਰ

ਮਿਤਕ

ਪਤਨ

ਪੁੱਤਰ

**ਪੁੱਤਰ** ਇਹ ਪਿਤਰ

ਪਤਨੀ

ਪੱਤਰ

ਪੁੱਤਰ

<u>ਪੁੱਤਰੀ</u>

ਫੀਸਦੀ ਹਿੱਸਾ ਸੀਮਤੀ ਲਛਮੀ ਦੇਵੀ ਦੇ ਨਾਂ ਹੈ।

ਤਬਦੀਲ ਕਰਨ ਸਬੰਧੀ।

# रेम मेदर DESH SEWAK

# ਖੰਡ ਮਿੱਲ ਮੋਰਿੰਡਾ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਮੀਟਿੰਗ

ਮੋਰਿੰਡਾ/12 ਜਨਵਰੀ : ਖੰਡ ਮਿੱਲ ਮੋਰਿੰਡਾ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲਾ ਰੋਪੜ੍ਹ ਪਧਾਨ ਦਲਜੀਤ ਸਿੰਘ ਚਲਾਕੀ ਦੀ ਅਗਵਾਈ ਹੇਠ ਸਾਂਝੀ ਮੀਟਿੰਗ ਕੀਤੀ

ਵੇਰਕਾ ਮਿਲਕ ਪਲਾਂਟ ਮੋਹਾਲੀ ਤੋਂ ਕਿਸਾਨਾਂ ਨੂੰ ਖੇਤੀ ਲਈ ਹਰਿਆਣਾ

तुरातरीम्प्री हिष्मित्रज्ञ

ਨਾਂ ਬਦਲੀ

🖛 ਮੈਂ, ਡਿੰਪਲ ਸਲੈਚ W/o

ਗਰਪੀਤ ਸਿੰਘ B/o #2684A.

ਰਾਈਜ਼ਿੰਗ ਫਲੌਰ, Ext. 5, ਸੈਕਟਰ

127, ਨੇੜੇ ਗਿਲਕੇ ਟਾਵਰ, ਖਰੜ

(ਮੋਹਾਲੀ), ਪੰਜਾਬ ਨੇ ਆਪਣਾ ਨਾਮ

ੜਿੰਪਲ ਸਲੈਚ ਤੋਂ ਬਦਲ ਕੇ ੜਿੰਪਲ

🖛 ਮੈਂ', ਗੁਰਪ੍ਰੀਤ ਸਿੰਘ ਸਲੈਚ ਪੁੱਤਰ

ਸੀ ਸ਼ਕਰ ਸਿੰਘ R/o #2684A.

ਰਾਈਜ਼ਿੰਗ ਫਲੌਰ, Ext. 5, ਸੈਕਟਰ

127, ਨੇੜੇ ਗਿਲਕੋ ਟਾਵਰ, ਖਰੜ

(ਮੋਹਾਲੀ), ਪੰਜਾਬ ਨੇ ਆਪਣਾ ਨਾਮ

ਗੁਰਪੀਤ ਸਿੰਘ ਸਲੈਚ ਤੋਂ ਬਦਲ ਕੇ

🖛 ਮੈਂ', ਦਵਿੰਦਰ ਸਿੰਘ ਪੁੱਤਰ ਕੇਹਰ

ਸਿੰਘ ਵਾਸੀ ਨੰਬਰ 58, ਪਿੰਡ

ਪਲਸੌਰਾ, ਚੰਡੀਗੜ੍ਹ ਨੇ ਆਪਣਾ ਨਾਮ

ਬਦਲ ਕੇ ਦਵਿੰਦਰ ਸਿੰਘ ਸਿਆਣ

🖛 ਮੈਂ, ਕੇਬੀਐਸ ਢਿੱਲੋਂ ਪੱਤਰ ਸਵ

ਸੀ ਗਮਦਰ ਸਿੰਘ, #1110 ਫੇਜ

5, ਮੌਹਾਲੀ (ਪੰਜਾਬ) ਨੇ ਆਪਣਾ

ਨਾਮ ਕੇਬੀਐਸ ਢਿੱਲੋਂ ਤੋਂ ਬਦਲ ਕੇ

ਕਨਵਲਬੀਰ ਸਿੰਘ ਰੱਖ ਲਿਆ ਹੈ।

🖛 ਮੈਂ, ਅਵਤਾਰ ਸਿੰਘ ਮਾਂਗਟ

ਪੱਤਰ ਗਰਮੇਲ ਸਿੰਘ ਵਾਸੀ ਘਲਾਲ

(ਲਧਿਆਣਾ) ਨੇ ਆਪਣਾ ਨਾਮ

ਬਦਲਕੇ ਅਵਤਾਰ ਸਿੰਘ ਰੱਖ ਲਿਆ

🖛 ਮੈਂ', ਜਸਬੀਰ ਕੌਰ ਪਤਨੀ ਜਗੀਰ

ਸਿੰਘ ਵਾਸੀ #818. ਗਰਾ ਨਾਨਕ

ਪੂਰਾ ਮੂਹੱਲਾ, ਰਾਜਪੂਰਾ , ਤਹਿਸੀਲ

ਰਾਜਪੁਰਾ ਜਿਲਾ ਪਟਿਆਲਾ ਨੇ

ਆਪਣਾ ਨਾਮ ਜਸਵੀਰ ਕੌਰ ਤੋਂ

ਬਦਲ ਕੇ ਜਸਬੀਰ ਕੌਰ ਰੱਖ ਲਿਆ

🖛 ਮੈ , Karamjit ਕੌਰ ਪਤਨੀ

ਗੁਰਪ੍ਰੀਤ ਸਿੰਘ ਵਾਸੀ ਪਿੰਡ ਬੁਰਜ

ਝਿੱਬਰ ਜਿਲ੍ਹਾ ਮਾਨਸਾ ਨੇ ਆਪਣਾ

ਨਾਮ ਬਦਲ ਕੇ Karamjeet ਕੌਰ

🖛 ਮੈ', ਮੌਨਿਕਾ ਗੋਇਲ ਪਤਨੀ

ਮਿਨੀਸ਼ ਕੁਮਾਰ ਵਾਸੀ ਬਢਲਾਡਾ

(ਮਾਨਸਾ) ਨੇ ਆਪਣਾ ਨਾਮ ਬਦਲ ਕੇ

🖛 ਮੈਂ', ਅਲੀਸੇਰ ਪੁੱਤਰ ਬੂਟਾ ਖਾਨ

ਵਾਸੀ ਪਿੰਡ ਅਜਨੌਦ ਜ਼ਿਲਾ

ਲੁਧਿਆਣਾ ਨੇ ਆਪਣਾ ਨਾਮ ਬਦਲ

🖛 ਮੈੱ. ਲਖਵਿੰਦਰ ਸਿੰਘ ਪੱਤਰ

ਪ੍ਰਕਾਸ਼ ਸਿੰਘ ਵਾਸੀ ਪਿੰਡ

ਹਾਕਮਵਾਲਾ ਤਹਿਸੀਲ ਬੂਢਲਾਡਾ

ਜਿਲ੍ਹਾ ਮਾਨਸਾ ਨੇ ਆਪਣੀ ਨਾਬਾਲਗ

ਲੜਕੀ ਏਕਮਨੂਰ ਦਾ ਨਾਮ ਬਦਲ ਕੇ

🖛 ਮੈੰ, ਲਖਵਿੰਦਰ ਸਿੰਘ ਪੁੱਤਰ

ਪ੍ਰਕਾਸ਼ ਸਿੰਘ ਵਾਸੀ ਪਿੰਡ

ਹਾਕਮਵਾਲਾ ਤਹਿਸੀਲ ਬਢਲਾਡਾ

ਜਿਲ੍ਹਾ ਮਾਨਸਾ ਨੇ ਆਪਣੀ ਨਾਬਾਲਗ

ਲੜਕੀ ਸ਼ਬਦਨੂਰ ਦਾ ਨਾਮ ਬਦਲ ਕੇ

🖛 ਮੈ<sup>-</sup>, ਲਖਵਿੰਦਰ ਸਿੰਘ ਪੁੱਤਰ

ਪ੍ਰਕਾਸ਼ ਸਿੰਘ ਵਾਸੀ ਪਿੰਡ

ਹਾਕਮਵਾਲਾ ਤਹਿਸੀਲ ਬੂਢਲਾਡਾ

ਜਿਲ੍ਹਾ ਮਾਨਸਾ ਨੇ ਆਪਣੀ ਨਾਬਾਲਗ

ਲੜਕੀ ਅਗਮਨੂਰ ਦਾ ਨਾਮ ਬਦਲ ਕੇ

🖛 ਮੈਂ, ਸਿੰਦਰਪਾਲ ਸ਼ਰਮਾ ਪੁੱਤਰ ਸ੍ਰੀ

ਕਿਸਨ, ਧਰਮਸਾਲਾ ਨੇੜੇ, ਕੈਨੀਆਂ

ਹਰਨਾਮ ਨਗਰ, ਸਰਹਿੰਦ ਸਹਿਰ,

ਤਹਿਸੀਲ ਅਤੇ ਜਿਲਾ ਫਤਹਿਗੜ੍ਹ

ਇਸ਼ਤਿਹਾਰਾਂ ਸੰਬਧੀ ਜ਼ਰੂਰੀ

ਸੇਵਕ

ਅਖ਼ਬਾਰ 'ਚ ਛਪੇ ਇਸ਼ਤਿਹਾਰਾਂ (ਡਿਸਪਲੇ/

ਕਲਾਸੀਫਾਈਡ) ਦੇ

ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ

ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ

ਪਾਠਕਾਂ ਨੂੰ ਬੇਨਤੀ

ਕੀਤੀ ਜਾਂਦੀ ਹੈ ਕਿ

ਉਹ ਇਨ੍ਹਾਂ ਇਸ਼ਤਿਹਾਰਾਂ

'ਤੇ ਕਾਰਵਾਈ ਤੋ<del>ਂ</del>

ਪਹਿਲਾਂ ਤੱਥਾਂ ਦੀ ਪੁਸ਼ਟੀ

ਕਰ ਲੈਣ।

ਦੀ

ਇਸ

ਦੇਸ਼

ਮੈਨੇਜਮੈਂਟ**ਂ** 

ਅਗਮਨੂਰ ਕੌਰ<sup>ੋ</sup>ਰੱਖ ਲਿਆ ਹੈ।

ਰੱਖ ਲਿਆ ਹੈ।

ਸ਼ਬਦਨਰ ਕੌਰ ਰੱਖ ਲਿਆ ਹੈ।

ਏਕਮਨੂਰ ਕੌਰ ਰੱਖ ਲਿਆ ਹੈ।

ਕੇ ਅਲੀ ਸ਼ੇਰ ਰੱਖ ਲਿਆ ਹੈ।

ਮੋਨਿਕਾ ਰਾਣੀ ਰੱਖ ਲਿਆ ਹੈ।

ਰੱਖ ਲਿਆ ਹੈ।

ਗੁਰਪ੍ਰੀਤ ਸਿੰਘ ਰੱਖ ਲਿਆ ਹੈ।

ਰੱਖ ਲਿਆ ਹੈ।

ਰੱਖ ਲਿਆ ਹੈ।



ਕੇਹਰ ਸਿੰਘ ਅਮਰਾਲੀ ਅਤੇ ਜਿਲਾਂ ਪਹਿਲਾਂ ਵਾਂਗ ਹੀ ਰੱਖੀਆਂ ਜਾਣ। ਦੁੱਧੂ ਸਪਲਾਈ ਦਿੱਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਪਾਰਟੀ ਜਿਲ੍ਹਾ ਫਿਰੋਜ਼ਪੁਰ ਦਾ ਪ੍ਰਧਾਨ ਬਣਨ ਸਲਾਹਕਾਰ ਕਮੇਟੀ ਮੈਂਬਰ ਕਰਨੈਲ ਦੀਆਂ ਕੀਮਤਾਂ ਨੂੰ ਘਟਾਇਆ ਨਾ ਇਲਾਵਾ ਭੁਪਿੰਦਰ ਸਿੰਘ ਸਰਪੰਚ ਮੁੰਡੀਆਂ, 'ਤੇ ਲੱਡੂਆਂ ਨਾਲ ਮੁੰਹ ਮਿੱਠਾ ਕਰਵਾਇਆ ਸਿੰਘ ਡੁਮਛੇੜੀ ਵਿਸ਼ੇਸ਼ ਤੌਰ ਤੇ ਜਾਵੇ। ਜਥੇਬੰਦੀ ਵਲੋਂ ਡਰਾਇਵਰ ਗੁਰਚਰਨ ਸਿੰਘ ਢੋਲਣਮਾਜਰਾ ਬਲਾਕ ਪ੍ਰਧਾਨ, ਗਿਆ ਹੈ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਸ਼ਾਮਿਲ ਹੋਏ। ਇਸ ਸਬੰਧੀ ਜਾਣਕਾਰੀ ਵਿਰੋਧੀ ਬਿੱਲ ਦੀ ਨਿੰਦਾ ਕੀਤੀ ਗਈ ਜਗੀਰ ਸਿੰਘ ਵਜੀਦਪੁਰ ਪ੍ਰਧਾਨ ਸ੍ਰੀ ਚਮਕੌਰ ਕਰਕੇ ਵਧਾਈਆਂ ਦਿੱਤੀਆਂ ਗਈਆਂ। ਭਾਰਤੀ ਦਿੰਦਿਆਂ ਨੰਬਰਦਾਰ ਰਣਧੀਰ ਸਿੰਘ ਅਤੇ ਹੜਤਾਲ ਬਾਰੇ ਉਹਨਾਂ ਦਾ ਸਾਹਿਬ, ਜਤਿੰਦਰ ਸਿੰਘ ਜਿੰਦੂ, ਅਵਤਾਰ ਸਿੰਘ ਜਨਤਾ ਪਾਰਟੀ ਦੇ ਨਵ ਨਿਯੁਕਤ ਜਿਲ੍ਹਾ ਮਾਜਰੀ ਨੇ ਦੱਸਿਆ ਕਿ ਮੀਟਿੰਗ ਸਮਰਥਨ ਕੀਤਾ ਜਾਂਦਾ ਹੈ। ਇਸ ਸਹੇੜੀ, ਕੁਲਵੰਤ ਸਿੰਘ ਸਲੇਮਪੁਰ, ਨੇਤਰ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਨੂੰ ਜਿਲ੍ਹਾ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੌਰਾਨ ਮਿੱਲ ਦੇ ਅਧਿਕਾਰੀਆਂ ਨਾਲ ਸਿੰਘ ਰੌਣੀ, ਗੁਰਦੀਪ , ਸ਼ਰਨਜੀਤ, ਬਲਦੇਵ ਪ੍ਰਧਾਨ ਬਣਨ ਦੀਆਂ ਵਧਾਈਆਂ ਦੇਣ ਤੋਂ (ਦਿੱਲੀ) ਦੇ ਸੱਦੇ ਤਹਿਤ ਕਿਸਾਨੀ ਮੀਟਿੰਗ ਕਰਕੇ ਮੰਗ ਕੀਤੀ ਗਈ ਕਿ ਸਿੰਘ ਰਸੁਲਪੁਰ, ਰਘਵੀਰ ਸਿੰਘ ਕਾਈਨੌਰ, ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਕੁਲਵੰਤ ਸਿੰਘ ਮੁੰਡੀਆਂ, ਸਿਮਰਨਜੀਤ ਸਿੰਘ ਮਿਤੀ 26 ਜਨਵਰੀ ਨੂੰ ਦਾਣਾ ਮੰਡੀ ਅਨੁਸਾਰ ਗੰਨੇ ਦੀ ਪੇਮੈਂਟ 14 ਦਿਨਾਂ ਸਰਪੰਚ ਸਰਹਾਣਾ, ਗੂਰਨੇਕ ਸਿੰਘ, ਪਰਮਜੀਤ ਮੋਰਿੰਡਾ ਵਿਖੇ ਸਵੇਰੇ 10 ਵਜੇ ਇਕੱਠੇ ਦੇ ਅੰਦਰ−ਅੰਦਰ ਪਾਈ ਜਾਵੇ। ਲੁਠੇੜੀ, ਸੰਤੋਖ ਸਿੰਘ ਕਲਹੇੜੀ, ਸ਼ਾਦੀ ਸਿੰਘ ਹੋਣਗੇ। ਉਹਨਾਂ ਦੱਸਿਆ ਕਿ ਜਥੇਬੰਦੀ ਵਲੋਂ ਮਤਾ ਪਾਸ ਕਰਕੇ ਓਇੰਦ, ਤਰਲੋਚਨ ਸਿੰਘ ਤਾਜਪੁਰ, ਕਰਨੈਲ ਇਕੱਤਰਤਾ ਦੌਰਾਨ ਜਥੇਬੰਦੀ ਵਲੋਂ ਪਾਵਰਕਾਮ ਤੋਂ ਮੰਗ ਕੀਤੀ ਗਈ ਕਿ ਸਿੰਘ ਸਰਪੰਚ ਕਾਂਝਲਾ ਬੰਤ ਸਿੰਘ ਚੱਕਲਾਂ ਬਲਜੀਤ ਸਿੰਘ ਚੱਕਲਾਂ, ਮਲਕੀਤ OLASSIBIED ਰਾਮਗੜ੍ਹ, ਪਰਮਜੀਤ ਰੁੜਕੀ, ਪ੍ਰਗਟ ਸਿੰਘ, ADVERTISEMENTS ਮਨਪ੍ਰੀਤ ਸਿੰਘ, ਸੰਤੋਖ ਸਿੰਘ, ਅੰਮ੍ਰਿਤ ਸਿੰਘ ਸਮਰੌਲੀ, ਜਸਪਾਲ ਸਿੰਘ ਚੱਕਲਾਂ, ਬਲਦੇਵ

#### ਸਿੰਘ ਅਸਰਪੁਰ ਆਦਿ ਹਾਜਰ ਸਨ। ਅਸਟੇਟ ਦਫਤਰ, ਯੂਟੀ, ਚੰਡੀਗੜ੍ਹ ਸਨਮੁਖ ਸ਼੍ਰੀ ਸੰਯਮ ਗਰਗ, ਐਚਸੀਐਸ. ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ

ਕਰਨਲ ਰਾਜ ਬਹਾਦੂਰ ਨੈਦਾ ਦੀ

'ਤੇ ਤਬਦੀਲ ਕਰਨ ਸਬੰਧੀ।

ਜਨੇਨੀ ਵਾਰਸ ਹਨ

ਕੈਲਾਸ਼ ਰਾਣੀ ਨੈਦਾ

ਮਿਨੀ ਮਹਿਰਾ

ਲੜੀ ਕਾਨੂੰਨੀ

ਸਿੰਘ ਬੰਗੀਆਂ, ਸੰਤੋਖ ਸਿੰਘ ਮੋਰਿਡਾ, ਕੁਲਵੀਰ

ਆਮ ਜਨ ਸਧਾਰਨ ਤੇ ਸਾਰੇ ਸਬੈਧੀਆਂ ਨੂੰ ਸੂਚਿਤ ਕੀਤ

ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮਤਾਬਕ ਡਾ

ਕਰਨਲ ਰਾਜ ਬਹਾਦੂਰ ਨੌਦਾ ਰਿਹਾਇਸੀ ਸਾਈਟ ਨੂੰ 330

ਸੈਕਟਰ 9–ਡੀ, ਚੈਡੀਗੜ੍ਹ ਦੇ 50 ਫੀਸਦੀ ਹਿੱਸੇ ਦੇ ਮਾਲਕ.

ਨੀਨਾ ਪੁਲਿਕਾ ਕੈਲਾਬ ਗੜ੍ਹੀ ਨੌਜ਼ਾ ਪਿਠੀ ਪਹਿਰਾ ਗੜ੍ਹੇ:

ਨੈਦਾ ਨੇ ਦਸਿਆ ਹੈ ਕਿ ਡਾ. ਕਰਨਲ ਰਾਜ ਬਹਾਦੂਰ ਨੈਦ

ਦੀ ਮੌਤ ਮਿਤੀ 09/08/2022 ਨੂੰ ਹੋ ਚੁੱਕੀ ਹੈ ਅਤੇ ਉਸ

ਨੇ ਦਸਿਆ ਹੈ ਕਿ ਮਿਤਕ ਮਾਲਕ/ਲੀਜੀ ਦੇ ਹੇਠ ਅਨੁਸਾ

ਹੁਣ, ਨੀਨਾ ਮੁਲਿਕ, ਕੈਲਾਸ਼ ਗਾਣੀ ਨੂੰਦਾ, ਮਿਨੀ ਮਹਿਰਾ

ਰਾਕੇਸ਼ ਨੈਦਾ ਨੇ ਸਵ. ਡਾ. ਕਰਨਲ ਰਾਜ ਬਹਾਦੁਰ ਨੈਦਾ ਦੀ

ਮਲਕੀਅਤ ਰਿਹਾਇਸੀ ਸਾਈਟ ਨੂੰ 330, ਸੈਕਟਰ 9–ਡੀ

ਚੰਡੀਗੜ੍ਹ ਦੇ 50 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਬਿਟ

ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ

ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ

ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰ

ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ

ਜਾਇਦਾਦ ਦਾ ਇੰਤਕਾਲ ਉਪਰੋਕਤ ਬਿਨੈਕਾਰਾਂ ਦੇ ਪੁੱਖ ਵਿਚ

ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੰ

ਤੌਰ 'ਤੇ (ਮੈਜਿਸਟੇਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ

ਮਿੜੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ

ਅਨੁਸਾਰ ਉਪਰੋਕਤ ਲਾਭਪਾਤਰੀਆਂ ਦੇ ਨਾਮ ਕਰਨ ਦ

ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੈਤ ਕਿਸੇ ਦਾਅਵ

ਸੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਰ

ਨੂੰ ਮੰਨਿਆ ਨਹੀਂ ਜਾਵੇਗਾ।

ਮ੍ਰਿਤਕ

ਪਤਨੀ

ਪੁੱਤਰ

ਪੱਤਰੀ

ਨਾਲ ਰਿਸ਼ਤਾ

ਨੇ ਆਪਣੇ ਲੜਕੇ ਗੁਰਸੇਵਕ ਸਿੰਘ ਤੇ ਨੂੰਹ ਪ੍ਰਿਐਕਾ ਨੂੰ ਚਲ-ਅਚੱਲ ਜਾਇਦਾਦ ਚੋਂ ਬੇਦਖਲ ਕਰ ਦਿੱਤਾ ਹੈ ਵਿਸ਼ਾ : ਰਿਹਾਇਸੀ ਸਾਈਟ ਨੇ 🌆 ਇਹਨਾਂ ਲੈਣ-ਦੇਣ ਕਰਨ ਵਾਲ 330, ਸੈਕਟਰ 9-ਡੀ, ਚੈਡੀਗੜ ਮਦ ਜ਼ਿੰਮੇਵਾਰ ਹੋਵੇਗਾ। 🖛 ਮੈਂ. ਜਰਨੈਲ ਖਾਨ ਪੱਤਰ ਨਵੀਂ ਹਿਸੇ ਦੇ ਮਾਲਕਾਨਾ ਹੱਕ ਸਵ. ਡਾ.

ਬਕਸ਼ ਵਾਸੀ ਪਿੰਡ ਉਪੱਲੀ ਤਹਿਸੀਲ ਵਾ ਜਿਲਾ ਬਰਨਾਲਾ ਨੇ ਆਪਣੀ ਲੜਕੀ ਸੋਨੀਆ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ-ਅਚੱਲ ਜਾਇਦਾਦ ਚੋਂ ਬੇਦਖਲ ਕਰ ਦਿੱਤਾ ਹੈ। ਇਸ ਲੈਣ-ਦੇਣ ਕਰਨ ਵਾਲਾ ਖ਼ੁਦ ਜਿੰਮੇਵਾਰ ਹੋਵੇਗਾ।

ਬੇਦਖਲੀ ਨੋਟਿਸ

🖛 ਮੈਂ', ਰਘਬੀਰ ਸਿੰਘ ਪੱਤਰ ਪੇਮ

ਚੰਦ ਵਾਸੀ ਪਿੰਡ ਇਸਲਾਮਪੁਰ

ਤਹਿਸੀਲ ਰਾਜਪੂਰਾ ਜ਼ਿਲਾ ਪਟਿਆਲ

🖛 ਮੈਂ, ਵਿਜੈ ਕੁਮਾਰ ਪੁੱਤਰ ਗੁਰਚਰਕ ਸਿੰਘ ਵਾਸੀ ਜੈਤੇ ਰੋਡ, ਕੋਟਕਪੁਰ ਤਹਿ ਕੋਟਕਪੂਰਾ ਜਿਲਾ ਫਰੀਦਕੋਟ ਹੈ ਆਪਣੇ ਲੜਕੇ ਅਨਮੋਲ ਕੁਮਾਰ ਤੋ ਨੂੰਹ ਆਸਥਾ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ ਇਹਨਾਂ ਨਾਲ ਲੈਣ ਦੇਣ ਕਰਨ ਵਾਲ ਖਦ ਜਿੰਮੇਵਾਰ ਹੋਵੇਗਾ।

🖛 ਮੈਂ'. ਮੇਜਰ ਸਿੰਘ ਪੱਤਰ ਬਗੀਚ ਸਿੰਘ ਵਾਸੀ ਪਿੰਡ ਬਡਬਰ ਤਹਿਸੀਲ ਵਾਜ਼ਿਲਾ ਬਰਨਾਲਾ ਨੇ ਆਪਣੇ ਲੜਕੇ ਗਗਨਦੀਪ ਸਿੰਘ ਨੂੰਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ-ਅਚੱਲ ਜਾਇਦਾਦ ਚੋਂ ਬੇਦਖਲ ਕਰ ਦਿੱਤਾ ਹੈ। ਇਸ ਲੈਣ-ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

🖛 ਮੈ`, ਜੱਗਾ ਸਿੰਘ ਪੁੱਤਰ ਰਾਮ ਰੱਖਾ, ਪਿੰਡ ਹੀਰਪੁਰ ਗੰਨ੍ਰਾ, ਸਬ-ਤਹਿਸੀਲ ਨੂਰਪੁਰ ਬੇਦੀ, ਜਿਲਾ ਰੂਪਨਗਰ ਨੂੰ ਆਪਣੀ ਨੂੰਹ ਜੀਵਨ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ-ਅਚੱਲ ਜਾਇਦਾਦ ਚੋ ਬੇਦਖਲ ਕਰ ਦਿੱਤਾ ਹੈ। ਲੈਣ-ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ

# ਮੋਟਰ ਕੁਨੈਕਸ਼ਨ

🖛 ਮੌਟਰ ਕੁਨੈਕਸ਼ਨ ਖਾਤਾ ਏ.ਪੀ. 40/3412 (7.5 ਬੀ ਐੱਚ ਪੀ ਦਰਸ਼ਨ ਸਿੰਘ ਪੱਤਰ ਬਹਾਦਰ ਸਿੰਘ ਪਿੰਡ ਸਰਹਾਣਾ ਤਹਿਸੀਲ ਮੌਰਿੰਡਾ ਜ਼ਿਲ੍ਹਾ ਰੋਪੜ ਵਿਖੇ ਚੱਲ ਰਿਹਾ ਦਰਸ਼ਨ ਸਿੰਘ ਵਲੋਂ ਮੋਟਰ ਕੁਨੈਕਸ਼ਨ ਗਰਸੇਵਕ ਸਿੰਘ ਪੱਤਰ ਬਲਕਾਰ ਸਿੰਘ ਵੇਚ ਦਿੱਤਾ। ਫਰਦ ਵਿੱਚ ਦਰਜ ਵਿਅਕਤੀਆਂ ਵਲੋਂ ਐੱਨ.ਓ.ਸੀ ਦਿੱਤਾ ਹੈ।ਹੁਣ ਗੁਰਸੇਵਕ ਸਿੰਘ ਪੁੱਤਰ ਬਲਕਾਰ ਸਿੰਘ (ਪਾਵਰ ਆਫ ਅਟਾਰਨੀ ਹੋਲਡਰ ਸਰਬਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ) ਵਲੋਂ ਕੁਨੈਕਸ਼ਨ ਆਪਣੇ ਨਾਂਅ ਤਬਦੀਲ ਕਰਾਉਣ ਲਈ ਦਫਤਰ ਦਰਖਾਸਤ ਦਿੱਤੀ ਹੈ। ਇਸ ਸਬੰਧੀ ਕਿਸੇ ਨੂੰ ਇਤਰਾਜ ਹੈ ਤਾਂ ਉਹ 15 ਦਿਨਾਂ ਦੇ ਅੰਦਰ ਆਪਣਾ ਲਿਖਤੀ ਇਤਰਾਜ ਪੇਸ਼ ਕਰੇ। ਉਪਰੰਤ ਨਾਂਅ ਬਦਲੀ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਸਹਾਇਕ ਇੰਜੀਨੀਅਰ ਪੈ.ਰਾ.ਪਾ.ਕਾ.ਲਿਮ. ਸ/ਅ,ਸ/ਡ ਮੋਰਿਡਾ

## ਆਮ ਸੂਚਨਾ

🖛 ਮੈਂ, ਬਲਵੰਤ ਕੌਰ ਪਤਨੀ ਪੀਤਮ ਸਿੰਘ ਵਾਸੀ ਪਿੰਡ ਰਾਮਪੁਰ ਸਬ ਤਹਿਸੀਲ ਘਨੌਰ ਤਹਿਸੀਲ ਰਾਜਪਰਾ ਜ਼ਿਲਾ ਪਟਿਆਲਾ ਬਿਆਨ ਕਰਦੀ ਹਾਂ ਕਿ ਬਲਵੇਤ ਕੌਰ ਤੇ ਬੈਤ ਕੌਰ ਇਕੋ ਔਰਤ ਦੇ ਯਾਨੀ ਮੇਰੇ ਨਾਮ ਹਨ, ਮੈਨੂੰ ਦੋਵੇਂ ਨਾਮ ਨਾਲ ਜਾਣਿਆ ਜਾਵੇ। 🖛 ਮੈਂ, ਹਿਮਾਂਸੂ ਪਿਤਾ ਅਸ਼ੋਕ ਕੁਮਾਰ

ਪੱਤੀ, ਬਾਰੀ ਜਿਲਾ ਸੰਗਰੂਰ ਨੇ ਵਾਸੀ ਵਾਰਡ ਨੈ: 4 ਨਵਾਂ 3 ਕੁਰਾਲੀ ਆਪਣਾ ਨਾਮ ਬਦਲ ਕੇ ਸਿੰਦਰਪਾਲ (ਮੂਹਾਲੀ ) ਬਿਆਨ ਕਰਦਾ ਹਾਂ ਕਿ ਮੈ ਆਪਣਾ ਨਾਮ ਹਿਮਾਂਸੂ ਤੋਂ ਬਦਲ ਕੇ 🖛 ਮੈ', ਕਲਤਰਨਪੀਤ ਸਿੰਘ ਹਿਮਾਂਸ਼ ਧੀਮਾਨ ਰੱਖ ਲਿਆ ਹੈ। ਅੱਜ (Kultaranpreet Singh) ਪੁੱਤਰ ਤੋਂ ਬਾਅਦ ਮੈਨੂੰ ਹਿਮਾਂਸੂ ਧੀਮਾਨ ਦੇ ਨਾਮ ਨਾਲ ਜਾਣਿਆ ਜਾਵੇ । ਜਸਵੀਰ ਸਿੰਘ ਵਾਸੀ ਵਾਰਡ ਨੰ.3,

## ਵਹੀਕਲ ਟਰਾਂਸਫਰ

ਮਿਊ

ਸਾਹਿਬ ਨੇ ਆਪਣਾ ਨਾਮ ਬਦਲ ਕੇ 🖛 ਵਹੀਕਲ ਨੂੰ, ਪੀਬੀ 23ਜੈਡ 9629 ਜੋਕਿ ਚਿਰਾਗ ਪੁੱਤਰ ਰਾਜੀਵ ਕੁਲਤਾਰਨਪ੍ਰੀਤ ਸਿੰਘ (Kultarnpreet Singh) ਰੱਖ ਕਮਾਰ ਵਾਸੀ ਬਸੀ ਰੋਡ ਸਰਹਿੰਦ ਮੰਡੀ -ਤਹਿਸੀਲ ਵਾ ਜਿਲਾ ਫਤਿਹਗੜ੍ਹ ਲਿਆ ਹੈ। ਸਾਹਿਬ ਦੇ ਨਾਮ ਹੈ, ਇਹਨਾਂਦੀ 🕶 I, Geeta Sanjay ਮੌਤ 11.09.2023 ਨੂੰ ਹੋਣ ਤੋਂ Christian D/o Anand Singh ਬਾਅਦ ਉਹਨਾ ਦੀ ਪਤਨੀ ਮਹਿਕ ਨੇ Manral . R/o House 1348/ ਇਹ ਵਹੀਕਲ ਆਪਣੇ ਨਾਮ 29, Street no 1, Near ਕਰਵਾਉਣ ਲਈ ਅਪਲਾਈ ਕੀਤਾ Chander Model School, ਹੈ। ਇਸ ਸਬੰਧੀ ਕਿਸੇ ਨੂੰ ਇਤਰਾਜ Haibowal Khurd, Ludhiana ਹੋਵੇ ਤਾਂ 15 ਦਿਨਾਂ ਅੰਦਰ ਰੀਜਨਲ 141001, have changed my ਟਰਾਂਸਪੋਰਟ ਅਥਾਰਟੀ ਫਤਿਹਗੜ name to GeetManral. ਸਾਹਿਬ ਨਾਲ ਸੰਪਰਕ ਕਰੇ।

ਨੂੰ ਉਚਾ ਕਰਨਾ।

\_ ਅਨੁਮਾਨਤ ਲਾਗਤ : ਰੂ<sup>-</sup>. 10.45 ਲੱਖ

ਰਜੀਵ ਕਪੂਰ, ਸ਼ੋਸ਼ਲ ਮੀਡੀਆ ਜਿਲ੍ਹਾ ਵਰਕਰਾਂ ਨਾਲ ਮੀਟਿੰਗ ਕੀਤੀ ਜਾਵੇਗੀ। ਫਿਰੋਜ਼ਪੁਰ ਦੇ ਕੋ ਇੰਚਾਰਜ ਜਤਿਨ ਸ਼ਰਮਾ ਡਾ. ਰਾਜੀਵ ਅਹੁਜਾ, ਸੰਦੀਪ ਸਚਦੇਵਾ, ਵੱਲੋਂ ਸ਼ਮਸ਼ੇਰ ਸਿੰਘ ਕਾਕੜ ਨੂੰ ਭਾਰਤੀ ਜਨਤਾਂ ਰਜੀਵ ਕਪੂਰ, ਜਤਿਨ ਸ਼ਰਮਾ ਨੇ ਕਿਹਾ ਕਿ

ਮੈਂ ਵਿਕਾਸ ਗਪਤਾ ਕਾਨੂੰਨੀ ਸਲਾਹਾਕਾਰ ਐਚੜੀਐਫਸੀ ਬੈਂਕ ਅਬੋਹਰ ਇਹ ਨੋਟਿਸ ਦਿੰਦਾਹਾਂਕਿ ਮੈਸ ਮਾ ਅਨਪੂਰਨਾ ਫੂਡ ਐਂਡ ਡੇਰੀਵੇਟਿਵ ਦੇ ਉਸਮਾਨਖੇੜਾ ਤਹਿ ਖਹੀਆਂਸਰਵਰ ਦੇ ਹਿਸੇ ਦੇ ਮਾਲਕ ਨੇ ਐਚਡੀਐਫਸੀ ਬੈਂਕ ਮਬੋਹਰ ਵਿਖੇ ਕਰਜੇ ਲਈ ਬੇਨਤੀ ਕੀਤੀ ਹੈ ਪੈਤ ਉਸ ਵਲੋ ਹਰਸ਼ਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੋਵੇਂ ਪੁੱਤਰ ਬਲਦੇਵ ਸਿੰਘ ਅਤੇ ਹਰਦੇਵ ਗੁਰਦੇਵ ਸਿੰਘ ਪੁੱਤਰ ਜਗਰੂਪ ਸਿੰਘ ਦੁਆਰ ਤਹਰੀਹ ਵਿਕਰੀ ਡੀਡ ਨੇ 1402 ਮਿਤੀ 26.12.2011 ਗਆਚ ਗਈ ਹੈ ਅਤੇ ਲਭ ਨਹੀਂ ਰਹੀ। ਜੇਕਰ ਕਿਸੇ ਸਬੰਧਤਾ, ਬੈਂਕ ਜ ਵਿਅਕਤੀ ਦਾ ਦੂਸੀ ਜਾਇਦਾਦ ਦੇ ਗਿਰਵੀਕਰਨ ਸਬੰਧੀ ਇਤਰਾਜ ਹੈ/ਗੁਆਚੀ ਵਿਕਰੀ ਡੀਡ ਸਬੰਧੀ ਜਾਣਕਾਰੀ ਹੈ |ਤਾਂ ਉਹ ਇਸ ਇਸਤਿਹਾਰ ਦੇ ਪਕਾਸ਼ਨ ਦੀ ਮਿਤੀ ਤੋਂ 14 ਦਿਨਾਂ ਦੇ ਮੈਦਰ ਮੈਨੂੰ ਸੰਪਰਕ ਕਰ ਸਕਦਾ ਹੈ।

ਵਿਕਾਸ ਗਪਤਾ ਐਡਵੋਕੇਟ ਚੈੱਬਰ ਨੂੰ 5, ਕੋਰਟ ਕੰਪਲੈਕਸ ਅਬੋਹਰ ਮਿਤੀ: 12.1.2024 ਫੋਨ ਨੂੰ : 91323-0002





ਫ਼ੀਸਦੀ ਹਿਸੇ ਦੇ ਲੀਜ ਹੱਕ ਸਵ. ਸ੍ਰੀਮਤੀ ਉਸ਼ਾ ਰਜਿਸਟਰਡ ਵਸੀਅਤ ਮਿਤੀ 24.8.2001 ਅਤੇ ਇਸ ਉਪਰੰਤ ਮਦਾਲਤੀ ਹਕਮ ਮਿਤੀ 12.1.2017 ਦੇ ਆਧਾਰ 'ਤੇ ਤਬਦੀਨ ਮਾਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ੍ਰੀ ਸਤਕਾਮ ਪ੍ਰਾਸ਼ ਰੂਥ ਨੇ 3025–ਡੀ, ਸੈਕਟਰ 22–ਡੀ, ਚੰਡੀਗੜ੍ਹ ਦੇ ਹਿਸੇ

ਲੀਜ਼ੀ ਸਨ। ਸੀ ਪਛਨ ਕਮਾਰ ਪਾਸਰ ਪੱਤਰ ਸਵੰਸੀ ਸਤਕਾ

ਮਤੇ ਸ੍ਰੀਮਤੀ ਰੇਨੂ ਬੈਂਸ ਪੁੱਤਰੀ ਸਵ. ਸ੍ਰੀ ਸਤਕਾਮ ਪ੍ਰਾਸ਼ਰ ਨੇ ਦਸਿ ਂ ਕਿ ਉਪਰੋਕਤ ਜਾਇਦਾਦ ਦੇ 100 ਫੀਸਦੀ ਹਿਸੇ ਦੇ ਲੀਜੰ ਦਸਿਆ ਹੈ ਕਿ ਮਿਤਕ ਲੀਜੀ ਦੇ ਹੇਠ ਅਨੁਸਾਰ ਕਾਨੂੰਨੀ <del>ਵਾ</del>ਰਸ ਹ 1. ਸ਼੍ਰੀਮਤੀ ਉਸ਼ਾ ਪ੍ਰਾਸ਼ਰ ਪਤਨੀ ਸਵ. ਸ੍ਰੀ ਸਤਕਾਮ ਪ੍ਰਾਸ਼ਰ, 2 ੀ ਪਵਨ ਕੁਮਾਰ ਪ੍ਰਾਸ਼ਰ ਪੁੱਤਰ ਸਵ. ਸ੍ਰੀ ਸਤਕਾਮ ਪ੍ਰਾਸ਼ਰ, 3. ਸ੍ ਟਨੇਸ਼ ਕੁਮਾਰ ਪਾਸ਼ਰ ਪੁੱਤਰ ਸਵਾ. ਸੀ ਸਤਕਾਮ ਪਾਸ਼ਰ 4. ਸ਼ੀਮਤੰ ਾਨੂੰ ਬੇਂਸ ਪੁੱਤਰੀ ਸਵ. ਸ੍ਰੀ ਸਤਕਾਮ ਪ੍ਰਾਸ਼ਰ, 5. ਸ੍ਰੀ ਰਾਕੇਸ਼ ਪ੍ਰਾਸ਼ਰ ਤਿਰ ਸਵ. ਸ੍ਰੀ ਸਤਕਾਮ ਪ੍ਰਾਸ਼ਰ। ਹੁਣ ਸ੍ਰੀ ਪਵਨ ਕੁਮਾਰ ਪ੍ਰਾਸ਼ਰ ਹੈ ਦਿਨੇਸ਼ ਕਮਾਰ ਪਾਸ਼ਰ ਅਤੇ ਸੀਮਤੀ ਰੇਨ ਬੈਂਸ ਨੇ ਸਵਾ. ਸਤਕਾ ਸ਼ਰ ਦੀ ਮਲਕੀਅਤ ਉਪਰੋਕਤ ਜਾਇਦਾਦ ਦੇ 100 ਫੀਸਦ ਹਸੇ ਦੇ ਲੀਜ ਹੋਲਡ ਹੱਕ ਅਦਾਲਤੀ ਹੁਕਮ ਮਿਤੀ 12.1.201 ਅਤੇ ਸਵਾ ਸ੍ਰੀਮਤੀ ਉਸ਼ਾ ਪ੍ਰਾਸ਼ਰ ਦੀ ਰਜਿਸਟਰਡ ਵਸੀਅਤ ਮਿਤੀ 24.8.2001 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਕੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੌਕਤ ਜਾਇਦਾਦ ਦਾ ਇੰਤਕਾਲ ਉਪਰੌਕਤ ਬਿਨੌਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟੇਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ : ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ ਕਰਨ ਦ

ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਅ ਸ੍ਰੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸਰ-ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

ਮੋਨਿਆ ਨਹੀਂ ਜਾਵੇਗਾ।

#### ਦ ਰੋਡਵੇਜ ਡਾਇਰੈਟਰੋਟ ਪੰਜਾਬ ਇੰਪਲਾਈਜ ਕੋਆਪ. ਐਚ/ਬੀ (ਪਹਿਲੀ) ਸੁਸਾਇਟੀ ਲਿਮ. ਪਲਾਟ ਨੂੰ 1, ਸੈਕਟਰ 50ਬੀ, ਚੰਡੀਗੜ ਰਜਿ. ਨੂੰ : 587 ਮਿਤੀ 1.5.2003

ਆਮ ਜਨ ਸਾਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਦਰਸ਼ਾਏ ਮੈਂਬਰ/ਬਿਨੈਕਾਰ ਨੇ ਹਿੱਸੇ/ਫਲੈਂਟ ਦੀ ਤਬਦੀਲੀ

	ਕਤ ਸਬਰ ਵੱਜ ਨਾਸਜਦਗ। ਲਗ ਸੁਸਾਇਟ। ਦੀ ਸਨਜਿੰਗ ਕਸਟਾ/ਗਜਸ਼ਟਰਾਰ, ਕੁਆਪਗਟਵ ਸੁਸਾਇਟਾਆ, ਯੂਟ। ਚੰਡੀਗੜ੍ਹ ਸਨਸ ਵਿਤ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਜਾਰੀ ਨੋਟਿਫਿਕੇਸ਼ਨ ਮੁਤਾਬਕ ਬੇਨਤੀ ਕੀਤੀ ਹੈ।						
	ਅਸਲ ਅਲਾਟੀ/ਟਰਾਂਸਵਰਰ ਦਾ ਨਾਂ	ਟਰਾਂਸਵਰੀ ਦਾ ਨਾਂ			ਟਿਪਣੀ		
	ਸ਼ੀ ਤਰਲੱਚਨ ਸਿੰਘ ਪੁੱਤਰ	ਸ਼ੀ ਵਿਜੇ ਪੱਡਾ ਪੁੱਤਰ	1052	ਸੀ, ਪਰਿਲੀ ਮੰਜਿਲ	ਪਰਿਵਾਰਕ ਤਬਦੀਲ		
ı	ਸ਼੍ਰੀ ਦਿਆਲ ਸਿੰਘ	ਸੀ ਤਰਲੱਚਨ ਸਿੰਘ_		ਮੀਜਿਲ	(ਪਿਤਾ ਤੋਂ ਪੁੱਤਰ)		
ı	ਜੇਕਰ ਕਿਏ ਵਿਅਕਤੀ ਤੇ ਸਮਾਦਿਤੀ ਜੇ ਉ	ਰੱਕਤ ਰਸੈਂਟ ਜੇ ਤਾਈਟਸ਼ ਤੱਕ ਜਾਂ :	Carres i	1 <del>11 (4 1)</del>	ਗੁਕੂ ਕੇ ਤੱਕ 'ਕੂ ਤੁਢਕੀ		

ਸਬੰਧੀ ਇਤਰਾਜ ਹੈ ਤਾਂ ਉਹ ਆਪਣਾ ਇਤਰਾਜ ਲਿਖਤੀ ਤੌਰ 'ਤੇ ਸਬੰਧਤ ਦਸਤਾਵੇਜਾਂ ਦੇ ਨਾਲ ਇਸ ਨੌਟਿਸ ਦੇ ਪਕਾਸ਼ਨ ਤੋ 30 ਦਿਨਾਂ ਦੇ ਅੰਦਰ ਨਿਮਨਹਸਤਾਖ<mark>ਰੀ ਨੂੰ</mark> ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਫਲੈਂਟ ਦੀ ਮਲਕੀਅਤ ਬਿਨੈਕਾਰ ਦੇ ਪੱਖ ਵਿੱਚ ਤਬਦੀਲ ਕਰ ਦਿੱਤੀ ਜਾਵੇਗੀ ਅਤੇ ਇਸ ਉਪਰੰਤ ਕਿਸੇ ਵੀ ਤਰ੍ਹਾਂ ਦੇ ਕਿਸੇ ਦਾਅਵੇ 'ਤੇ ਧਿਆਨ ਨਹੀਂ ਦਿੱਤਾ ਜਾਵੇਗਾ



## ¬ ਰੀਜੈਨਸੀ ਫੀਨਕੋਰਪ ਲਿਮਿਟਡ

(ਪਹਿਲਾਂ ਰੀਜੈਨਸੀ ਇਨਵੈਸਟਮੈਂਟ ਲਿਮ.) ਸੀਆਈਐਨ : L67120PB1993PLC013169

ਕਾਰਪੋਰੇਟ ਅਤੇ ਰਜਿ. ਦਫਤਰ : ਯੂਨਿਟ ਨੰ: 57-58, ਚੌਥੀ ਮਿਜਿਲ, ਸੁਸ਼ਮਾ ਇਨਫੀਨੀਅਮ, ਚੰਡੀਗੜ੍ਹ-ਅੰਬਾਲ ਸਾਈਵੇ, ਜੀਰਕਪੁਰ-140603, ਸੰਪਰਕ ਨੰ : +91 77175-93645, ਵੈਬਸਾਈਟ www.regencyfincorp.com, ਈਲਾ: regencyinvestmentsitd@gmail.com ਨੋਟਿਸ

ਇਹ ਨੋਟਿਸ ਦਿੱਤਾ ਜਾਂਦਾ ਹੈ ਕਿ : ਕੰਪਨੀ ਦੀ ਐਕਸਟਰਾ ਆਰਡਨਰੀ ਜਨਰਲ ਮੀਟਿੰਗ (ਈਜੀਐਮ) ਸੋਮਵਾਰ ਮਿਤੀ 5 ਫਰਵਰੀ 2024 ਨੂੰ ਦੁਪਹਿਰ 12:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਦੇ ਨੋਟਿਸ ਮਿਤੀ 6 ਜਨਵਰੀ, 2024 ਵਿਖੇ ਦਰਸਾਏ ਕਾਰੋਬਾਰ ਦੀ ਨਜਰਸਾਨ

ਕੰਪਨੀ ਨੇ ਵੀਰਵਾਰ ਮਿਤੀ 11 ਜਨਵਰੀ 2024 ਨੂੰ ਈਜੀਐਮ ਦਾ ਨੋਟਿਸ ਉਨਾਂ ਮੈਬਰਾਂ ਨੂੰ ਜਿਨਾਂ ਦੇ ਨਾਂ ਸ਼ੁਕਰਵਾਰ ਮਿਤੀ ਜਨਵਰੀ 2024 (ਕਟਾ ਆਫ ਮਿਤੀ) ਨੂੰ ਕੈਪਨੀ/ਡਿਪੋਜਟਰੀ ਭਾਗੀਦਾਰਾਂ ਨਾਲ ਰਜਿਸਟਡ ਹਨ ਨੂੰ ਇਲਕਟਰਾਨਿਕ ਮਾਧਿਆਮ ਜਣ ਦਾ ਕਾਰਜ ਪੂਰਾ ਕਰ ਲਿਆ ਹੈ।

ਈਜੀਐਮ ਦਾ ਨੋਟਿਸ ਐਨਐਸਡੀਐਲ ਦੀ ਵੈਬਸਾਈਟ www.evoting.nsdl.com 'ਤੇ ਡਾਊਨਲੋਡ∕ਵੇਖਿਆ ਜਾ ਸਕਦੇ ਹਨ। ਇਨਾਂ ਦੀ ਭੌਤਿਕ ਕਾਪੀ ਕੰਪਨੀ ਦੇ ਰਜਿਸਟਰ ਦਫਤਰ ਵਿਖੇ ਸਵੇਰੇ $^{\circ}$ 10:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਜਾਂਚ ਲਈ ਉਪਲਬਧ ਹੈ।

ਕੈਪਨੀਜ ਐਕਟ, 2013 ਦੇ ਸੈਕਸ਼ਨ 91 ਅਤੇ ਸੇਬੀ (ਲਿਸਟਿੰਗ ਓਬਲੀਕੇਸ਼ਨਜ ਐਂਡ ਡਿਸਕਲੋਜਰ ਰਿਕੁਆਰਮੈਂਟਸ; ਰੈਗੁਲੇਸ਼ਨ, 2015 ਦੇ ਰੈਗੁਲੇਸ਼ਲ 42 ('ਲਿਸਟਿੰਗ ਰੇਗੂਲੇਸ਼ਨ') ਤਹਿਤ ਮੈਂਬਰਾਂ ਦੇ ਰਜਿਸਟਰ ਅਤੇ ਕੰਪਨੀ ਦੀ ਸ਼ੇਅਰ ਟਰਾਂਸਫਰ ਬੁਕ ਸ਼ੁਕਰਵਾਰ ਮਿਤੀ 2 ਫਰਵਰੀ 2024 ਤੋਂ ਸੋਮਵਾਰ 5 ਫਰਵੀਰ 2024 ਤੱਕ (ਦੋਵੇਂ ਮਿਤੀਆਂ ਸ਼ਾਮਲ) ਦਸੇ ਈਜੀਐਮ ਲਈ

ਕੈਪਨੀਜ਼ ਐਕਟ 2013 ਦੇ ਸੈਕਸ਼ਨ 108 ਦੀਆਂ ਤਜਵੀਜਾਂ ਜਿਸ ਨੂੰ ਕੈਪਨੀਜ਼ (ਪ੍ਰਬੰਧਨ ਅਤੇ ਪ੍ਰਸਾਸ਼ਕੀ) ਨਿਯਮਾਂ 2014 ਦੇ ਨਿਯਮ 20 ਜਿਵੇਂ ਸੋਧਿਆ ਗਿਆ ਰਾਹੀਂ ਕਪੇਨੀਜ਼ (ਪ੍ਰਬੰਧਨ ਅਤੇ ਪ੍ਰਸਾਸ਼ਕੀ) ਸੋਧੇ ਨਿਯਮ, 2015 ਅਤੇ ਲਿਸਟਿੰਗ ਰੇਗੁਲੇਸ਼ਨ ਦੇ ਰੇਗੁਲੇਸ਼ਨ 44 ਤਹਿਤ ਕੈਪਨੀ ਆਪਣੇ ਮੈਂਬਰਾਂ ਨੂੰ ਨੈਸ਼ਨਲ ਸਕਓਰਿਟੀਜ ਡਿਪੋਜਟਰੀ ਲਿਮਟਿਡ ਐਨਐਸਡੀਐਲ) ਰਾਹੀਂ ਈਜੀਐਮ ਵਿਖੇ ਕਾਰੋਬਾਰ ਦੀ ਸਮਿਖਿਆ ਲਈ ਈ-ਵੇਟਿੰਗ ਦੀ ਸਵਿਧਾ ਪਦਾਨ ਕਰ ਰਹੀ ਹੈ। ਈ-ਵੋਟਿੰਗ ਦੀ ਸੂਵਿਧਾ ਸ਼ੁੱਕਰਵਾਰ ਮਿਤੀ 2.2.2024 ਸਵੇਰੇ 9:00 ਵਜੇ ਤੋਂ ਐਤਵਾਰ ਮਿਤੀ 4.2.2024 ਸ਼ਾਮ 5:00 ਵਜੇ ਤੱਕ ਉਪਲਬੱਧ ਹੋਵੇਗੀ। ਇਸ ਉਪਰੰਤ ਈ-ਵੋਟਿੰਗ ਉਪਲਬਧ ਨਹੀਂ ਹੋਵੇਗੀ।

ਇਲਕਟਰਾਨਿਕ ਮਾਧਿਅਮ ਰਾਹੀਂ ਜਾਂ ਈਜੀਐਮ ਵਿਖੇ ਵੋਟ ਦੀ ਯੋਗਤਾ ਨਿਰਧਾਰਤ ਕਰਨ ਲਈ ਕਟ ਆਫ ਸੋਮਵਾਰ ਮਿਤੀ

ਕੋਈ ਵਿਅਕਤੀ ਜੋ ਈਜੀਐਮ ਦਾ ਨੋਟਿਸ ਭੇਜੇ ਜਾਣ ਉਪਰੈਤ ਕੈਪਨੀ ਦੇ ਸ਼ੇਅਰ ਖਰੀਦਦਾ ਹੈ ਤੇ ਕੈਪਨੀ ਦਾ ਮੈਂਬਰ ਬਣ ਜਾਂਦ ਹੈ ਅਤੇ ਉਸ ਕੋਲ ਕਟ ਆਫ ਮਿਤੀ ਨੂੰ ਕੈਪਨੀ ਦੇ ਸ਼ੇਅਰ ਹਨ ਊਹ evoting@nsdl.com 'ਤੇ ਬੇਨਤੀ ਭੇਜ ਕੇ ਆਪਣਾ ਲਾਗਇਨ ਆਈਡੀ ਤੇ ਪਾਸਵਰਡ ਪ੍ਰਾਪਤ ਕਰ ਸਕਦਾ ਹੈ। ਜੇਕਰ ਤੂਸੀ ਐਨਐਸਡੀਐਲ ਨਾਲ ਰੀਮੇਟ ਈ-ਵੋਟਿੰਗ ਲਈ ਪਹਿਲਾਂ ਹੀ ਰਜਿਸਟਰਡ ਹੋ ਤਾਂ ਤੂਸੀ ਵੋਟ ਪਾਉਣ ਲਈ ਆਪਣਾ ਮੌਜੂਦਾ ਯੂਜਰ ਆਈਡੀ ਅਤੇ ਪਾਸਵਰਡ ਦੀ ਵਰਤੋਂ ਕਰ ਸਕਦੇ ਹੋ। . ਈਜੀਐਮ ਵਿਖੇ ਗੈਮੋਟ ਈ−ਵੋਟਿੰਗ ਦੀ ਸੁਵਿਧਾ ਉਪਲਬੱਧ ਹੋਵੇਗੀ। ਮੈਂਬਰ ਜਿਨ੍ਹਾ ਨੇ ਏਜੀਐਮ ਤੋਂ ਪਹਿਲਾਂ ਰੀਮੋਟ ਈ-ਵੋਟਿੰਗ ਰਾਹੀਂ ਆਪਣਾ ਵੋਟ ਪਾ ਦਿੱਤਾ ਹੈ। ਈਜੀਐਮ ਵਿਖੇ ਭਾਗ ਲੈ ਸਕਦੇ ਹਨ ਪ੍ਰੰਤੂ ਉਨ੍ਹਾਂ ਨੂੰ ਏਜੀਐਮ ਵਿਖੇ ਦੁਬਾਰਾ ਵੋਟ ਪਾਊਣ ਦੀ ਆਗਿਆ ਨਹੀਂ ਹੋਵੇਗੀ।

਼ੇਜੇਕਰ ਈ-ਵੇਟਿੰਗ ਸੰਬਧੀ ਜਾਣਕਾਰੀ ਜਾਂ ਸ਼ਿਕਾਇਤ ਲਈ ਵੈਬਸਾਈਟ www.evoting.nsdl.com ਦੇ ਹੈਲਪ ਸੈਕਸ਼ਟ ਵਿਖੇ ਆਮ ਤੌਰ 'ਤੇ ਪੂਛੇ ਜਾਣ ਵਾਲੇ ਪੁਸ਼ਨ (ਐਫਏਕਿਊ) ਅਤੇ ਮੈਂਬਰਾਂ ਈ ਵੋਟਿੰਗ ਯੂਜ਼ੌਰ ਮੈਨੂਅਲ ਵੇਖ ਸਕਦੇ ਹਨ ਜਾਂ ਮਿਸ. ਪਲਵੀ ਮਹਤਰੇ, ਸੀਨੀਅਰ ਮੈਨੇਜਰ ਨੂੰ Evoting@nsdl.com 'ਤੇ ਬੇਨਤੀ ਭੇਜ ਕੇ ਜਾਂ ਸੰਪਰਕ 022–4886 7000 ਅਤੇ 022 2499 7000 ਜਾਂ evoting@nsdl.com 'ਤੇ ਬੇਨਤੀ ਭੇਜ ਕੇ ਸੰਪਕਰ ਕਰ ਸਕਦੇ ਹਨ।

> ਲਈ ਰੀਜੈਨਸੀ ਫੀਨਕੋਰਪ ਲਿਮਿਟਡ ਸਹੀ/ ਗੌਰਵ ਕੁਮਚ ਮੈਨੇਜਿੰਗ ਡਾਇਰੈਕਟਰ

> > ਡੀਆਈਐਨ : 06717452

ਨੈ:

1.

ਸਥਾਨ : ਜੀਕਕਪਰ, ਪੰਜਾਬ ਮਿਤੀ: 11 ਜਨਵਰੀ, 2024

ੰਸਪਲ	ਕਾਰਪੋਰੇਸ਼ਨ	ਚੰਡੀਗੜ੍ਹ	
	ਟੈਂਡਰ ਨੋਟਿਸ		
0		ਬੋਲੀ ਜਮ੍ਹਾ ਸਾਰਣੀ	उवर

	KSIO De S		
ਲ. ਨੇ:	ਕੰਮ ਦਾ ਨਾਮ	ਬੋਲੀ ਜਮ੍ਹਾ ਸਾਰਣੀ (ਆਨਲਾਈਨ)	ਤਕਨੀਕੀ ਬੋਲੀ ਖੁੱਲਣ ਦਾ ਸ (ਆਨਲਾਈਨ)
	ਜਕਾਰੀ ਇੰਜੀਨੀਅਰ - ਸੜਕ ਮੰਡਲ ਨੰ. 2		
1.	ਪਿੰਡ ਦੜੀਆ ਦੇ ਫਿਰਨੀ ਦੇ ਰੋਡ ਦੇ ਦੋਵੇਂ ਪਾਸੇ ਪੇਅਵਰ ਬਲਾਕ ਪੇਵਮੈਂਟ ਮੁਹਈਆ ਕਰਵਾਉਣਾ ਤੇ ਲਗਾਉਣੇ (ਵੀਡੀਐਫ)। ਅਨੁਮਾਨਤ ਲਾਗਤ : ਰੂ. 11.51 ਲੱਖ ਬਿਆਨਾ ਰਕਮ : ਰੂ. 23,100/– ਸਮਾਂ ਸੀਮਾ : ਤਿਨ ਮਹੀਨੇ	15.1.2024 ਤੋਂ 22.1.2024 ਦੁਪਹਿਰ 12:00 ਵਜੇ ਤੱਕ	22.1.2024 ਦੁਪਹਿਰ 12:00 ਵਜੇ
2.	ਉਪ ਦਫਤਰ ਮਨੀਮਾਜਰਾ ਚੰਡੀਗੜ ਵਿਖੇ ਰੁਕਾਵਟ ਰਹਿਤ ਰੈਪ ਦੀ ਉਸਾਰੀ। (ਐਕਸਸੀਬਲ ਇੰਡੀਆ ਕੈਪੇਨ ਸੁਗਮਯ ਭਾਰਤ ਤਹਿਤ) ਅਨੁਮਾਨਤ ਲਾਗਤ : ਰੂ: 11.16 ਲੱਖ ਬਿਆਨਾ ਰਕਮ : ਰੂ: 22,317/– ਸਮਾਂ ਸੀਮਾ : ਦੌ ਮਹੀਨੇ	15.1.2024 ਤੋਂ 22.1.2024 ਦੁਪਹਿਰ 12:00 ਵਜੇ ਤੱਕ	22.1.2024 ਦੁਪਹਿਰ 12:00 ਵਜੇ

ਨੋਟ : ਸਾਰੇ ਹੋਰ ਨਿਯਮ ਅਤੇ ਸ਼ਰਤਾਂ ਅਤੇ ਡੀਐਨਆਈਟੀ ਵੈਬਸਾਈਟ https://etenders.chd.nic.in 'ਤੇ ਅਪਲੋਡ ਹਨ।

ਬਿਆਨਾ ਰਕਮ : ਰ'. 21,000/-

ਸੈਕਟਰ 32 ਏ ਤੇ ਡੀ, ਚੰਡੀਗੜ ਦੇ ਵਖੋਂ ਵਖ ਪਾਰਕਾਂ ਦੁਆਲੇ ਮੌਜੂਦਾ ਪੇਵਅਰ ਬਲਾਕ ਫੂਟਪਾਥ

ਕਾਰਜਕਾਰੀ ਇੰਜੀਨੀਅਰ

15.1.2024 퍐

22.1.2024 ਦੁਪਹਿਰ

12:00 ਵਜੇ ਤੱਕ

# ਸ਼ਮਸ਼ੇਰ ਸਿੰਘ ਕਾਕੜ ਨੂੰ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਦਿੱਤੀਆਂ ਵਧਾਈਆਂ

3, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ

ਵਿਸ਼ਾ : ਵਪਾਰਕ ਐਸਸੀਐਫ ਨੂੰ 5, ਸੈਕਟਰ 27

ਸੀ, ਚੰਡੀਗੜ੍ਹ ਦੇ 2.50 ਫੀਸਦੀ ਹਿਸੇ ਦੇ ਫਰੀ ਹੋਲਡ ਹੱਕ ਸਵ. ਸੀ੍ਰ ਗੁਰਦੀਪ ਚੰਦ ਉਰਫ

ਅਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ

ਮੁਤਾਬਕ ਵਪਾਰਕ ਐਸਸੀਐਫ ਨੂੰ 5. ਸੈਕਟਰ

ਸੂਤ ਬੰਧ ਵਧਾਰਕ ਅਸਸਾਅੰਦ ਨੂੰ ਤੋਂ, ਸਕਟਰ 27-ਸੀ, ਚੰਡੀਗੜ੍ਹ ਦਾ 10 ਫੀਸਦੀ ਹਿੱਸਾ ਸੀਮਤੀ ਲਛਮੀ ਦੇਵੀ ਦੇ ਨਾਂ ਹੈ।

ਤੇ ਫ਼ੇਸ਼ਾ ਰਾਣੀ ਅਤੇ ਹੋਰਾਂਨੇ ਦਸਿਆ ਹੈ ਕਿ

ਮਿਤੀ ਲਛਮੀ ਦੇਵੀ ਜੋ ਉਪਰੋਕਤ ਜਾਇਦਾਦ

ਮਿਤੀ 22.05.1985 ਨੂੰ ਹੋ ਚੁੱਕੀ ਹੈ। ਇਹ ਵੀ ਦਸਿਆ ਸ਼੍ਰੀਮਤੀ ਲਛਮੀ ਦੇਵੀ ਕਾਨੂੰਨੀ ਹਨ :

ਰਿਸ਼ਤਾ

ਪਤੀ(ਪਹਿਲਾਂ

ਪੱਤਰ

ਮਿਤਕ

ਮ੍ਰਿਤਕ)

ਪਤਨੀ

ਪੁੱਤਰ

**ਪੁੱਤਰ** (ਬਰ (ਮ੍ਰਿਤਕ)

ਪਤਨੀ

ਪੁੱਤਰ

ਪੱਤਰ

<u>धॅ</u>स्त

ਪੱਤਰੀ

ਕਾਨੰਨੀ ਵਾਰਸਾਂ ਦੇ ਨਾਂ

ਸੀ ਧਿਰਤ ਰਾਮ

ਉ. ਬਿਜ ਮੋਹਿਨੀ

ਅ. ਸੰਦੀਪ ਸ਼ਰਮਾ

ੲ. ਅਮੋਘ ਸ਼ਰਮਾ

ਉ. ਸਭਾਸ਼ ਸ਼ਰਮਾ

ਅ. ਆਸ਼ੀਸ਼ ਸ਼ਰਮਾ

4. ਅਨੁ ਪ੍ਰਭਾਕਰ

3. ਅਸ਼ੋਕ ਕਮਾਰ ਸ਼ਰਮਾ

ਹੁਣ, ਸ਼ੀਮਤੀ ਉਸ਼ਾ ਰਾਣੀ, ਸ਼੍ਰੀ ਚੰਦਰ ਕਾਂਤ ਅਤੇ ਸ਼੍ਰੀ ਰਮਨ

ਤਬਦੀਲੀ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨ

ਸ਼ਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੰ

ਤਬਦੀਲ ਕਰਨ ਲਈ ਖੇਨਤੀ ਕੀਤੀ ਹੈ। ਜੇਕਰ ਕਿਸੇ ਕਿਅਕਤੀ ਨੂੰ ਸਵਰਗਰਾਸੀ ਦੇ ਉਪਰ ਚੱਸੇ ਕਾਨੂੰਨੀ ਵਾਰਸਾ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਕਸਰ, ਯੂਟੀ, ਚੰਡਰੀਸ਼ਤ ਨੂੰ ਫੋਰਨ ਸੂਚਿਤ ਕਰੇ। ਜੇਕਰ ਕਿਸੇ ਕਿਅਕਤੀ ਨੂੰ ਉਪਰੋਧਤ ਜਾਇਦਾਦ ਦਾ ਦਿਤਕਾਲ ਉਪਰੋਧਤ ਬਿਨੇਟਿਸ ਦੇ ਪ੍ਰਦੇਸ਼ਤ ਬਿਨੇਟਿਸ ਦੇ ਪ੍ਰਦੇਸ਼ਤ ਸ਼ਿਕੀ ਸ਼ਿਕੀ ਲਈ ਜ਼ਿਕੀ ਹੈ ਤੋਂ ਇਸ ਨੋਟਿਸ ਦੇ ਪ੍ਰਧਾਸਨ ਦੀ ਸਿਭੀ ਤੋਂ 30 ਦਿਨਾ ਦੇ ਅੰਦਰ ਐਗਜੀਕਿਊਟਿਵ ਸੈਜਿਸਟਰੈਟ/ਨੋਟਰੀ ਪਬਲਿਕ ਤੋਂ ਤਸਦੀਕ ਹਰਕਨਾਮ ਦੇ ਰੂਪ ਵਿਚ ਦਾ ਜ਼ਿਕੀ ਤੋਂ ਤੇ ਇਸ ਨੋਟਿਸ ਦੇ ਪ੍ਰਧਾਸਨ ਦੀ ਸਿਭੀ ਤੋਂ 30 ਦਿਨਾ ਦੇ ਅੰਦਰ ਐਗਜੀਕਿਊਟਿਵ ਸੈਜਿਸਟਰੈਟ/ਨੋਟਰੀ ਪਬਲਿਕ ਤੋਂ ਤਸਦੀਕ ਹਰਕਨਾਮ ਦੇ ਰੂਪ ਵਿਚ ਦਾ ਜ਼ਿਕੀ ਤੋਂ ਤੇ ਉਪਰੋਧਤਾ ਦੇ ਦੇ ਹੋ ਤੋਂ ਸ਼ੈਕੀ ਸਟਰੈਟ/ਨੋਟਰੀ ਪੁਲਿਕ ਤੋਂ ਤਸਦੀਕ ਹਰਕਨਾਮ ਦੇ ਰੂਪ ਵਿਚ

ਆਪਣੇ ਇਤਰਾਜ ਦੇ ਸਹੀ ਹੋਣ ਜਿੰਮੇਵਾਰੀ ਲੈਂਦੇ ਹੋਏ ਅਸਟੇਟ

ਦਫਤਰ, ਸੈਕਟਰ 17. ਚੰਡੀਗੜ ਵਿਖੇ ਵੇਜ ਸਕਦਾ ਹੈ। ਅਜਿਹ

ਨਾ ਹੋਣ 'ਤੇ ਉਪਰੋਕਤ ਜਾਇਵਾਦ ਦੇ 50 ਫੀਸਦੀ ਹਿੱਸੇ ਦਾ ਏਤਕਾਲ ਇਸ ਅਨੁਸਾਰ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ। ਅਤੇ ਇਸ ਉਪਰੇਤ ਕਿਸੇ ਦਾਅਵੇਂ ਨੂੰ ਮੈਨਿਆ ਨਹੀਂ ਜਾਵੇਗਾ। ਸ੍ਰੀ ਰਾਜੀਵ ਤਿਵਾਰੀ, ਅਸਿਸਟੈੱਟ ਅਸਟੈਟ ਆਵਿਸਰ-3,

ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਚ

ਾਲੀਆਂ ਨੇ ਉਪਰੋਕਤ ਜਾਇਦਾਦ ਦੇ 2.50 ਫੀਸਦੀ ਹਿਸੇ ਦੀ

. ਪਮੋਦ ਕਮਾਰ ਸ਼ਰਮ

ਬਿਨਾ ਵਸੀਅਤੂੰਮੌਤ ਦੇ ਆਧਾਰ 'ਤੇ

ਗਰਦਿਤ ਚੰਦ ਅਤੇ ਸੀਮਤੀ ਲਛਮੀ ਦੇਵੀ

ਤਬਦੀਲ ਕਰਨ ਸਬੰਧੀ।

ਬਾਅਦ ਮਖ਼ੂ ਵਿਖੇ ਪੱਤਰਕਾਰਾਂ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖੁ/12 ਜਨਵਰੀ : ਭਾਰਤੀ ਜਨਤਾ ਪਾਰਟੀ ਗੱਲਬਾਤ ਕਰਦਿਆਂ ਡਾ. ਰਜੀਵ ਅਹੁਜਾ, ਦੁਨੀਆਂ ਦੇ ਸਭ ਤੋਂ ਜਿਆਦਾ ਹਰਮਨ ਦੇ ਜਿਲ੍ਹਾ ਸਕੱਤਰ ਡਾ. ਰਜੀਵ ਅਹੂਜਾ, ਸੰਦੀਪ ਸਚਦੇਵਾ, ਰਜੀਵ ਕਪੂਰ, ਜੱਤਿਨ ਪਿਆਰੇ ਹਨ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸ਼ੋਸ਼ਲ ਮੀਡੀਆ ਜਿਲ੍ਹਾ ਫਿਰੋਜ਼ਪੁਰ ਦੇ ਸ਼ਰਮਾ ਨੇ ਕਿਹਾ ਕਿ ਭਾਜਪਾ ਦੇ ਜਿਲ੍ਹਾ ਭਾਰਤ ਦੇ ਵਿਕਾਸ ਦਾ ਜਾਦੂ ਦੁਨੀਆ ਦੇ

ਇੰਚਾਰਜ ਸੰਦੀਪ ਸਚਦੇਵਾ, ਭਾਜਪਾ ਜਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਵੱਲੋਂ ਜਲਦ ਸਾਰੇ ਦੇਸ਼ਾਂ 'ਚ ਸੁਣਾਈ ਦੇ ਰਿਹਾ ਹੈਂ। ਹੈ ਅਤੇ ਫਿਰੋਜ਼ਪੁਰ ਦੇ ਕਾਰਜਕਾਰਨੀ ਕਮੇਟੀ ਦੇ ਮੈਂਬਰ \_ਹੀ ਮੰਡਲ ਮਖੂ ਦਾ ਦੌਰਾ ਕਰਕੇ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ

> 3, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਅ ਦੀ ਵਰਤੋਂ ਕਰਦੇ ਹੋਏ)



ਵਿਸ਼ਾ : ਵਪਾਰਕ ਐਸਸੀਐਫ ਨੂੰ 5, ਸੈਕਟਰ 27-ਸੀ ਚੰਡੀਗੜ੍ਹ ਦੇ 2.50 ਫੀਸਦੀ ਹਿਸੇ ਦੇ ਫਰੀ ਹੋਲਡ ਹੋਕ ਸਵ ਸੀਮਤੀ ਲਛਮੀ ਦੇਵੀ ਦੀ ਬਿਨਾ ਵਸੀਅਤ ਮੌਤ ਦੇ ਆਧਾ 'ਤੇ ਤਬਦੀਲ ਕਰਨ ਸਬੰਧੀ।

ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸਚਿਤ ਕੀਤਾ ਜਾਂਦ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਵਪਾਰਕ ਐਸਸੀਐਫ ਨੂੰ 5, ਸੈਕਟਰ 27–ਸੀ, ਚੰਡੀਗੜ੍ਹ ਦਾ 10 ਫੀਸਦੀ ਹਿੱਸ ਸੀ੍ਮਤੀ ਲਛਮੀ ਦੇਵੀ ਦੇ ਨਾਂ ਹੈ।

ਬਹਮ ਜੀਤ ਕਾਲੀਆ ਨੇ ਦਸਿਆ ਹੈ ਕਿ ਸੀਮਤੀ ਲਛਮੰ ਦੇਵੀ ਜੋ ਉਪਰੋਕਤ ਜਾਇਦਾਦ ਦੇ 10 ਫੀਸਦੀ ਹਿਸੇ ਦੇ ਮਾਲਕ ਸਨ, ਦੀ ਮੌਤ ਮਿਤੀ 22.05.1985 ਨੂੰ ਹੋ ਚੁੱਕੀ ਹੈ। ਇਹ ਵੀ ਦਸਿਆ ਸ੍ਰੀਮਤੀ ਲਛਮੀ ਦੇਵੀ ਕਾਨੂੰਨੀ ਹਨ

ਕਾਨੰਨੀ ਵਾਰਸਾਂ ਦੇ ਨਾਂ

		0.12					т в	
ਸ਼ੀ ਧਿਰਤ ਰਾਮ			ਮਤੀ(ਪਰਿਲਾਂ ਮ੍ਰਿਤਕ)		2	ਬ੍ਰਹਮ ਜੀਤ ਕਾਲੀਆ		
ਬ੍ਰਹਮ ਜੀਤ ਕਾਲੀਆ ਗੁਰਦੀਪ ਚੰਦ ਉਰਫ ਗੁ		ie i	ਪੁੱਤਰ		3	ਗੁਰਦੀਪ ਚੰਦ ਉਰਫ ਗੁਰਦਿਤ ਚੰਦ ਸਵ. ਗੁਰਦੀਪ ਚੰਦ ਉਰਫ ਗੁਰਦਿਤ ਚੰਦ ਦੇ		
ਜਵ. ਗੁਰਦੀਪ ਚੰਦ ਉਰਫ ਹ ਕਾਨੂੰਨੀ ਵਾਰ		ਚਂਦ ਦੇ	ਮ੍ਰਿਤਕ			ਕਾਨੂੰਨੀ ਵਾਰ 1. ਉਸ਼ਾ ਰਾਣੀ		ਪਤਨੀ
1. ਉਸ਼ਾ ਰਾਣੀ		ਪਤਨੀ		П		2. ਚੰਦਰ ਕਾਂਤ		<u>ਪੁੱਤਰ</u>
2. ਚੰਦਰ ਕਾਂਤ		ਪੁੱਤਰ	1	П		3 . ਰਮਨ ਕਾਲੀਆ		<u>ਪ</u> ੁੱਤਰ
3 . ਰਮਨ ਕਾਲੀਆ		<u>ਪੁੱਤਰ</u>		П	4	ਅਛਰੂ ਰਾਮ		_
ਅਛਰੂ ਰਾਮ			ਪੁੱਤਰੀ	П	4	ਸਵ. ਅਛਰੂ ਰਾਮ ਦੇ ਕ	ਨੂਨੀ ਵਾਰ	ਸ
ਸਵ. ਅਛਰੂਰਾਮ ਦੇ ਕ	ਾਨੂੰਨੀ ਵਾ	ਚਸ	ਮਿਤਕ	Ш		1. ਆਸ਼ਾ ਰਾਣੀ	ਪਤਨੀ(ਿ	ਮੁਤਕ)
. ਆਸ਼ਾ ਰਾਣੀ	ਪਤਨੀ	(ਮਿਤਕ)	।ਮੱਤα	П		2. ਹਰਵਿੰਦਰ ਕੁਮਾਰ ਕਾਲਂ	þyr :	ਪੁੱਤਰ
Σ. ਹਰਵਿੰਦਰ ਕੁਮਾਰ ਕਾਲਂ	ìж	ਪੁੱਤਰ	1	П		3. ਰਾਕੇਸ਼ ਕੁਮਾਰ ਕਾਲੀਆ	d.	ਪੁੱਤਰ
3 . ਰਾਕੇਸ਼ ਕੁਮਾਰ ਕਾਲੀਆ	н	<u>ਪੁੱਤਰ</u>	1	П		4. ਸੁਨਿਤਾ		ਤਰੀ
. ਸ਼ੁਨਿਤਾ		ਪੁੱਤਰੀ		П		ਉਹ ਸ਼ਾਦੀਸ਼ੁਦਾ ਸੀ ਪ੍ਰੰਡੂ ਉਸ ਕੋਈ ਬਚਾ ਨਹੀ ਸੀ ਤੇ ਨਾ ਹੀ		<b>ਭਿਕ</b>
}ਹ ਸ਼ਾਦੀਸ਼ੁਦਾ ਸੀ ਪ੍ਰੰਡੂ ਉਸ ਹਈ ਬਚਾ ਨਹੀ ਸੀ ਤੇ ਨਾ ਹੀ		ਮ੍ਰਿਤਕ		П		ਨੇ ਜੀਵਨਭਰ ਬਚ ਗੋਦ ਲਿਆ		
ੇ ਜੀਵਨਤਰ ਬਚ ਗੋਦ ਲਿ <b>ਅ</b>				П	_	ਆਗਯਾਵਤੀ ਸ਼		
ਆਗਯਾਵਤੀ ਸ਼ਰਮਾ		ਪੁੱਤਰੀ	П	5	ਸਵ. ਆਗਯਾਵਤੀ ਸ਼ਰਮਾ ਦੇ			
ਸਵ. ਆਗਯਾਵਤੀ ਸ਼ਰਮਾ ਦੇ	ਕਾਨੂੰਨੀ	ਵਾਰਸ	ਮਿਤਕ	П	l	1. ਵਿਨੋਦ ਕੁਮਾਰ		(ਤਕ)
. ਵਿਨੱਦ ਕੁਮਾਰ	ਪੁੱਤਰ(	ਮ੍ਰਿਤਕ)	ايرعط	П		ਵਿਨੌਦ ਕੁਮਾਰ ਦੇ ਕਾਨੂੰਨੀ	ਵਾਰਸ	

ਵਿਨੌਦ ਕੁਮਾਰ ਦੇ ਕਾਨੂੰਨੀ ਵਾਰਸ ਪਤਨੰ ਉ. ਬਿਜ ਮੋਹਿਨੀ ਅ. ਸੰਦੀਪ ਸ਼ਰਮਾ ੲ. ਅਮੋਘ ਸ਼ਰਮਾ **ਪੁੱਤਰ** ਤਿਰ (ਮਿਤਕ) 2. ਪਮੋਦ ਕਮਾਰ ਸ਼ਰਮ ਅ. ਆਸ਼ੀਸ਼ ਸ਼ਰਮਾ ਪੱਤਰ ੲ. ਅਜੇ ਸ਼ਰਮਾ ਪੱਤਰ 3 . ਅਸ਼ੋਕ ਕੁਮਾਰ ਸ਼ਰਮਾ ਪੁੱਤਰ 4 . ਅਨੁ ਪ੍ਰਭਾਕਰ

4. ਅਨੂੰ ਪੁਭਾਰਰ ਹੁਣ, ਬ੍ਰਹਮਜੀਤ ਕਾਲੀਆ ਨੂੰ ਉਪਬੰਕਤ ਜਾਇਦਾਦ ਦੇ 2.50 ਫੀਸਦੀ ਹਿਸੇ ਦੀ ਤਬਦੀਲੀ ਬਿਨਾ ਕੁਸੀਅਤ ਮੌਤ ਦੇ ਆਧਾਰ 'ਤੇ ਆਪਣੇ' ਨਾ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਕਿਅਕਤੀ ਨੂੰ ਸਕਤਗਕਾਸੀ ਦੇ ਉਪਰ ਦੇਸ਼ ਕਾਨੂੰਨੀ ਕਾਰਸ ਤੋਂ ਇਲਾਕਾ ਕਿਸੇ ਹੋਰ ਕਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ

ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਰ ਉਪਰੋਕਤ ਬਿਨੈਕਾਰ ਦੇ ਪੇੱਖ ਵਿਚ ਕੀਤੇ ਜਾਣ 'ਚ ਇਤਰਾਜ਼ ਉਪਰੋਕਰ ਸ਼ਿਨੈਕਾਰ ਦੇ ਪੈਂਪ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ਼ ਹੈ ਤੋਰ 'ਤੇ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾ ਦੇ ਅੰਦਰ ਐਗਜੀਕਿਊਟਿਕ ਮੈਜਿਸਰਟੇਟ/ਨੌਟਰੀ ਪਸ਼ਲਿਕ ਤੋਂ ਤਸਦੀਕ ਹੁਨਰਨਾਮੇਂ ਦੇ ਰੂਪ ਵਿਚ ਆਪਣੇ ਇਤਰਾਜ਼ ਦੇ ਸਹੀ ਹੋਣ ਜ਼ਿੰਮੇਵਾਰੀ ਲੈਂਦੇ ਹੋਏ ਅਸਟੇਟ, ਦਫਤਰ, ਸੈਕਟਰ 17, ਚੰਤਰੀਗੜ੍ਹ ਵਿਚੋਂ ਵੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜ਼ਾਇਦਾਦ ਦੇ 50 ਫੀਸਦੀ ਹਿੱਸੇ ਦਾ ਉਤਕਾਲ ਇਸ ਅਨੁਸਾਰ ਕਰਨ ਦਾ ਦਿਵਚਾਜ਼ ਕਰ ਵਿੱਚ ਸਾਵੇਗਾ। ਸ੍ਰੀ ਰਾਜੀਵ ਤਿਵਾਰੀ, ਅਸਿਸਟੈਟ ਆਸਟੇਟ ਆਇਸਟਰ, ਪ੍ਰਤੀ, ਪ੍ਰਤੀਤੀਕਰ ਤਿਸਾਟੇਟ ਲਾਲਟਰਸ, ਪ੍ਰਤੀ, ਪ੍ਰਤੀਤੀਕਰ (ਅਸਟੇਟ ਲਸ਼ਸਟੇਟ ਆਇਸਟਰ, ਪ੍ਰਤੀ, ਪ੍ਰਤੀਤੀਕਰ ਅਸਟੇਟ ਲਸ਼ਸਟਰ ਦੀਆਂ ਪ੍ਰਕਤੀਆਂ ਦੀ ਪੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦ

ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ ਦਾਅਵ

सेन्ट्रल बैंक ऑफ़ इंडिया Central Bank of India

ਬਰਾਂਚ /ਖਾਤੇ/ਕਰਜਦਾਰ/ਗਰੰਟਰ ਦੇ ਨਾਂ

ਬਰਾਂਚ ਦਫਤਰ: ਮਕਤਸਰ

ਲਾਲ ਪੁੱਤਰ ਮਿਲਖ ਰਾਜ, ਮਕਾਨ ਨੈ.

2653, ਖੇਤਾ ਰਾਮ ਗਲੀ, ਠੇਕੇਵਾਲੀ

ਗਲੀ, ਮੁਕਤਸਰ।

ਮਿਲਖ ਰਾਜ।

ਜੀ ਲਕਸ਼ਮੀ ਫਰਟ ਕੋ. ਪੋਪ. ਸ਼ਾਮ

ਰਾਜ, 3. ਸ਼ੀ ਵਿੱਜੇ ਕੁਮਾਰ ਪੁੱਤਰ ਸ਼ੀ <sub>ਉਪਰੰਤ</sub>

"CENTRAL TO YOU SINCE 1911"

ਸੈਂਟਰਲ ਬੈਂਕ ਆਫ਼ ਇੰਡੀਆ

ਡਿਮਾਂਡ ਨੋਟਿਸ਼ ਦੀ ਮਿਤੀ

ਕਬਜਾ ਨੋਟਿਸ ਦੀ ਮਿਤੀ

ਨੋਟਿਸ ਮੁਤਾਬਿਕ ਰਕਮ

31.10.2022

ਭੌਤਿਕ/06.06.2023

Rs. 53,88,215.65

ਖੇਤਰੀ ਦਫਤਰ, ਐਸਸੀਓ: 30-31, ਤੀਜੀ ਮੈਜਿਲ, ਗੁਰੂ ਰਾਮ ਦਾ

ਈ-ਨਿਲਾਮੀ ਵਿਕਰੀ ਨੋਟਿਸ

ਡਿਵਾਈਨ ਟਾਵਰ, ਪੁੱਡਾ ਕੰਪਲੈਕਸ ਜਲੰਧਰ−144001

ਅਚੱਲ ਜਾਇਦਾਦ ਦੀ ਈ-ਨਿਲਾਮੀ ਲਈ ਪਬਲਿਕ ਨੋਟਿਸ ਮਿਤੀ 23.02.2024 ਸਵੇਰੇ 11:00 ਤੋਂ ਸ਼ਾਮ 04:00 'ਚਹਵਾਨ ਬੋਲੀਕਾਰ ਪੀਬਿਡ ਈਐਮਡੀ ਐਮਐਸਟੀਸੀ ਈ ਨਿਲਾਮੀ ਪੋਰਟਲ ਜੋ ਕਿ https://www.mstcecommerce.com 'ਤੇ ਈ ਨਿਲਾਮੀ ਖ਼ਤਮ ਹੋਣ ਤੋਂ ਪਹਿਲਾਂ ਜਮਾ ਕਰਵਾ ਸਕਦੇ ਹਨ।

ਹੋਣ ਉਪਰੰਤ ਪੀਬਿੰਡ ਈਐਮਡੀ ਦਾ ਕ੍ਰੈਡਿੱਟ ਦਿੱਤਾ ਜਾਵੇਗਾ।ਇਸ ਵਿੱਚ ਬੈਂਕਿੰਗ ਪੁੀਕ੍ਰਿਆ ਤਹਿਤ ਕੁੱਝ ਸਮਾਂ ਲਗ ਸਕਦਾ ਹੈ ਸੋ ਬੋਲੀਕਾਰਾਂ ਨੂੰ ਸਲਾਹ ਹੈ ਕਿ ਪ੍ਰੀਬਿੰਡ ਰਕਮ ਆਖਰੀ ਪਲਾਂ ਤੋਂ ਬਚਣ ਲਈ ਛੇਤੀ ਅਦਾ ਕੀਤੀ ਜਾਵੇ ਸਕਿਓਰਟਾਈਜੇਸ਼ਨ ਐਂਡ ਰੀਕੰਸਟਰਕਸ਼ਨ ਆਫ ਫਾਈਨਾਂਸ਼ੀਅਲ ਅਸੈਟਸ ਐਂਡ ਇਨਫਰਸਮੈਂਟ ਆਫ ਸਕਿਓਰਿਟੀ ਇਟਰੈਸਟ ਐਕਟ, 2002, ਜਿਸ ਨੂੰ ਸਕਿਓਰਿਟੀ ਇਟਰੈਸਟ (ਇਨਫਰਸਮੈਂਟ ਰੂਲਜ਼, 2002 ਜਿਸ ਨੂੰ ਸਕਿਊਰਿਟੀ ਇਟਰਸਟ (ਇਨਫੋਰਸਮੈਂਟ) ਰੂਲ 2002 ਦੇ ਰੂਲ 8(6) ਅਤੇ 6(2) ਦੀਆਂ ਤਜ਼ਵੀਜ਼ਾ ਨਾਲ ਪੜਿਆ ਜਾਵੇ ਤਹਿਤ ਚੱਲ ∕ਅਚੱਲ ਜਾਇਦਾਦ ਦੀ ਵਿਕਰੀ ਲਈ

-ਈ−ਨਿਲਾਮੀ ਵਿਕਰੀ ਨੋਟਿਸ ਆਮ ਜਨ ਸਧਾਰਨ ਤੇ ਖਾਸ ਕਰ ਕਰਜ਼ਦਾਰਾਂ ਅਤੇ ਗਰੰਟਰਾਂ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈਕਿ ਹੇਠ ਦਰਸਾਈ ਚੱਲ ∕ਅਚੱਲ ਜਾਇਦਾਦ ਜੋ ਕਿ ਸੁਰਖਿਅਤ ਲੈਣਦਾਰ ਕੋਲ ਗਿਰਵੀ/ਗਹਿਣੇ ਪਈ ਹੈ, ਅਤੇ ਜਿਸ ਦਾ ਸੈਂਟਰਲ ਬੈਂਕ ਆਫ ਇਡੀਆ ਦੇ ਅਧਿਕਾਰਤ ਅਫ਼ਸਰ ਨੇ ਕੈਸਟਰਕਟਿਵ/ਭੌਤਿਕ ਕਬਜਾ ਲੈ ਲਿਆ ਹੈ ਅਤੇ ਇਸ ਨੂੰ 'ਜਿਵੇਂ ਹੈ ਜਿਥੇ ਹੈ', 'ਜਿਵੇਂ ਹੈ ਜੋ ਹੈ' ਅਤੇ 'ਜੋ ਕੁਝ ਹੈ ਉਥੇ ਹੈ' ਦੇ ਅਧਾਰ 'ਤੇ ਵੇਚਿਆ ਜਾਵੇਗਾ। ਅਚੱਲ ਜਾਇਦਾਦ ਦਾ ਵੇਰਵਾ

# ਜਾਇਦਾਦ/ਸੁਰਖਿਅਤ ਜਾਇਦਾਦ ਅਤੇ ਜਾਇਦਾਦ ਦੇ ਮਾਲਕ ਦਾ ਵੇਰਵਾ

ਲਾਟ: 1 ਵਪਾਰਿਕ ਜਾਦਿਦਾਦ ਮਿਣਤੀ 3-4512 ਹਿੱਸਾ ਸਲਾਮ ਖੇਵਟ ਨੰ. 826 ਖਤੌਨੀ ਨੰ. 1236 ਸਲਾਮ ਖਾਤਾ ਕਿੱਟੇ 21 ਕੁੱਲ ਜਮੀਨ 112 ਕਨਾਲ 16 ਮਰਲੇ ਜਮਾਂਬੰਦੀ ਸਾਲ 2000-2001 ਸਥਿਤੀ ਦੁਕਾਨ ਨੰ. 7-ਬੀ, ਸਬਜੀ ਮਿਡੀ ਨਵੀਂ ਦਾਣਾ ਮਿਡੀ ਮੁਕਤਸਰ−1 ਨਿਊ ਖੇਵਟ ਨੈ. 943 ਖਤੌਨੀ ਨੈ. 1354 ਜਮਾਂਬੰਦੀ ਸਾਲ 2015-2016 ਟਾਈਟਲ ਡੀਡ 3955 ਮਿਤੀ 31.03.2004 ਜੋ ਸ੍ਰੀ ਸਾਮ ਲਾਲ, ਸ੍ਰੀ ਵਿਜੇ

ਗਲੀ, ਸੁਕਤਮਰ। ਗਰੰਟਰ: 1. ਸ੍ਰੀ ਸ਼ਾਮ ਲਾਲ ਪੁੱਤਰ ਮਿਲਖ ਰਾਜ, 2. ਪ੍ਰੇਮ, ਕੁਮਾਰ ਪੁੱਤਰ ਮਿਲਖ ਸਿਰਫ) ਜਮਾਂ ਹੋਰ ਬਿਆਜ ਇਸ ਕੁਮਾਰ ਅਤੇ ਸ਼੍ਰੀ ਪ੍ਰੇਮ ਕੁਮਾਰ ਸਾਰੇ ਪੁੱਤਰ ਸ਼੍ਰੀ ਮੁਲਖ ਰਾਜ ਦੇ ਨਾਮ ਹੈ। ਲਾਣ: 2 ਰਿਹਾਇਸ਼ੀ ਜਾਇਦਾਦ ਮਿਣਤੀ (7 ਮਰਲੇ) ਦਾ 2/3 ਹਿੱਸਾ ਖੇਵਟ ਨੰ. 780 ਖਤੌਨੀ ਨੰ. 1278 ਖਸਰਾ ਨੰ. 4075 (0–4), 4076 (0–3) ਸਥਿਤੀ ਮਕਾਨ ਨੰ. 2653 ਖੇਤਾ ਰਾਮ ਗੂਲੀ (ਠੱਕ੍ਰੇਵਾਲੀ ਗੁਲੀ) ਟਿੱਬੀ ਸਾਹਿਬ ਰੋਡ, ਮੁਕਤਸਰ ਸ੍ਰੀ ਸ਼ਾਮ ਲਾਲ ਪੁੱਤਰ ਸ੍ਰੀ ਮਿਲਖ ਰਾਜ

LOT:2 Rs. 25,20,500 Rs. 2,52,050/-

ਸਰਫੇਸੀ ਐਕਟ, 2002 ਤਹਿਤ 30 ਦਿਨਾਂ ਦਾ ਸਟੇਚਰੀ ਵਿਕਰੀ ਨੋਟਿਸ

ਈ−ਨਿਲਾਮੀ "ਜਿਵੇਂ ਹੈ ਜਿੱਥੇ ਹੈ", "ਜਿਵੇਂ ਹੈ ਜੋ ਹੈ" ਅਤੇ "ਜੋ ਕੁਝ ਹੈ ਉੱਥੇ ਹੈ" ਦੇ ਆਧਾਰ 'ਤੇ ਕਰਵਾਈ ਜਾਵੇਗੀ। 1. ਅਧਿਕਾਰਤ ਅਫ਼ਸਰ ਦੀ ਜਾਣਕਾਰੀ ਅਤੇ ਸੂਚਨਾ ਮੁਤਾਬਿਕ ਜਾਇਦਾਦ 'ਤੇ ਕੋਈ ਰੁਕਾਵਟ ਨਹੀਂ ਹੈ, ਫਿਰ ਵੀ ਚਾਹਵਾਨ ਬੋਲੀਕਾਰ ਆਪਣੀ ਬੋਲੀ ਪੇਸ਼ ਕਰਨ ਤੋਂ ਪਹਿਲਾਂ ਨਿਲਾਮੀ ਲਈ ਜਾਇਦਾਦ ਦੇ ਭਾਰ, ਟਾਇਟਲ ਅਤੇ ਦਾਅਵੇ ∕ਹੱਕਾਂ∕ਬਕਾਏ ਸਬੰਧੀ ਜਾਣਕਾਰੀ ਲੈ ਸਕਦਾ ਹੈ ਜਿਸ ਨਾਲ ਜਾਇਦਾਦ ਨੂੰ ਫਰਕ ਪੈਦਾ ਹੋਵੇ। 2. ਬੋਲੀਕਾਰ ਨੂੰ ਹੇਠ ਦਰਸਾਇਆਂ ਜਰੂਰਤਾਂ ਪਹਿਲਾਂ ਪੂਰੀਆਂ ਕਰਨ : ਸਟੈਪ 1. ਬੋਲੀਕਾਰ /ਖਰੀਦਦਾਰ ਦਾ ਰਜਿਸਟਰੇਸ਼ਨ : ਬੋਲੀਕਾਰ ਨੂੰ ਆਪਣੇ ਮੋਬਾਇਲ ਨੈਬਰ ਅਤੇ ਈਮੇਲਆਈਡੀ ਰਾਹੀ ਈਨਿਲਾਮੀ ਪੋਰਟਲ https://www.mstcecommerce.com ੈ 'ਤੇ ਰਜਿਸ਼ਟਰ ਕਰਨ। ਸਟੇਪ 2. ਕੇਵਾਈਸੀ ਜਾਂਚ : ਬੋਲੀਕਾਰ ਜ਼ਰੂਰੀ ਕੇਵਾਈਸੀ ਦਸਤਾਵੇਜ ਅਪਲੋਡ ਕਰਨ ਕੇਵਾਈਸੀ ਦਸਤਾਵੇਜ ਈਨਿਲਾਮੀ ਸਰਵਿਸ ਪ੍ਰੋਰਵਾਇਡਰ ਵਲੋਂ ਜਾਂਚੇ ਜਾਣਗੇ (2 ਕਾਰਜਕਾਰੀ ਦਿਨ ਲੱਗ ਸਕਦੇ ਹਨ)। ਸਟੈਪ 3. ਈਐਮਡੀ ਰਕਮ ਆਪਣੇ ਗਲੋਬਲ ਈਐਮਡੀ ਵਾਲਟ ਵਿਖੇ ਤਬਦੀਲ ਕਰਨੀ : ਐਨਈਐਫਟੀ/ਤਬਦੀਲੀ, ਈਨਿਲਾਮੀ ਪੋਰਟਲ 'ਤੇ ਬਣੇ ਚਲਾਣ ਰਾਹੀਂ ਰਕਮ ਦੀ ਆਨਲਾਈਨ/ਆਫਲਾਈਨ ਤਬਦੀਲੀ । ਸਟੈਪ 1 ਤੋਂ 3 ਬੋਲੀਕਾਰ ਦੁਆਰਾ ਈ–ਨਿਲਾਮੀ ਮਿਤੀ ਤੋਂ ਪਹਿਲਾਂ ਪੂਰੇ ਕੀਤੇ ਜਾਣ। ਪਤੇ ਦੇ ਸਬੂਤ ਦੀ ਕਾਪੀ ਜਿਸ ਦੇ ਬਗੈਰ ਬੋਲੀ ਖਾਰਜ ਕਰ ਦਿੱਤੀ ਜਾਵੇਗੀ। ਸਾਰਨੀ 2 ਅਤੇ 3 (ਟੇਡਰ ਨੋਟਿਸ ਵਿੱਚ ਦਰਸ਼ਾਈ ਗਈ) ਦੀ ਸਕੈਨ ਕਾਪੀ ਪੂਰੀ ਤਰ੍ਹਾਂ ਭਰੀ ਅਤੇ ਹਸਤਾਖਰ ਸਮੇਤ ਅਪਲੈਂਡ ਕੀਤੀ ਜਾਵੇ। 3 ਈ–ਨਿਲਾਮੀ ਦੇ ਵਿਸਥਾਰਿਤ ਨਿਯਮਾਂ ਅਤੇ ਸ਼ਰਤਾਂ ਵਾਸਤੇ ਕਿਰਪਾ ਕਰਕੇ ਆਪਣੀਆਂ ਬੋਲੀਆਂ ਪੇਸ਼ ਕਰਨ ਅਤੇ ਨਿਲਾਮੀ ਵਿਚ ਭਾਗ ਲੈਣ ਤੋਂ ਪਹਿਲਾਂ ਲਿੰਕ https://www.mstcecommerce.com ਅਤੇ

ਸਕਿਊਰਡ ਕ੍ਰੈਡੀਟਰ ਦੀ ਵੈੱਬਸਾਈਟ ਅਰਥਾਤ https://www.centralbankofindia.co.in ਦਾ ਹਵਾਲਾ ਲਓ। ਨੋਟ ੂੰ ਨਿਲਾਮੀ ਲਈ ਰੱਖੀ ਗਈ ਜਾਇਦਾਦ ਦੀ ਪੜਤਾਲ ਕਰਨ ਦੀ ਆਗਿਆ ਚਾਹਵਾਨ ਬੋਲੀਕਾਰਾਂ ਨੂੰ ਬਰਾਂਚ ਮੈਨੇਜਰ/ਅਧਿਕਾਰਤ ਅਫ਼ਸ਼ਗਨ ਨਾਲ ਅਗਾਉਂ ਨਿਯੁਕਤੀ ਅਤੇ ਸਲਾਹ-ਮਸ਼ਵਰੇ ਪਿੱਛੋਂ ਬਾਅਦ ਦਪਹਿਰ 2 ਵਜੇ ਤੋਂ ਸ਼ਾਮ 4 ਵਜੇ ਦਰਮਿਆਨ ਦਿੱਤੀ ਜਾਵੇਗੀ।

ਮਿਤੀ: 12.04.2024 (ਅਧਿਕਾਰਿਤ ਅਫਸਰ)

Pnb

.....ਬਹਿਤਰੀ ਲਈ ਇਕੱਠੇ

ਅਚੱਲ ਜਾਇਦਾਦ ਦੀ ਵਿਕਰੀ ਲਈ ਈ-ਨਿਲਾਮੀ ਵਿਕਰੀ ਨੋਟਿਸ

ਸਕਿਊਰਿਟਾਈਜੇਸ਼ਨ ਐਂਡ ਰੀਕੰਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇੰਟਰਸਟ ਐਕਟ 2002 ਜਿਸ ਨੂੰ ਸਕਿਊਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 8(6) ਨਾਲ ਪੜਿਆ ਜਾਵੇ ਤਹਿਤ ਅਚੱਲ ਜਾਇਦਾਦ ਦੀ ਵਿਕਰੀ ਲਈ ਈ-ਨਿਲਾਮੀ ਵਿਕਰੀ ਨੋਟਿਸ

ਆਮ ਜਨ ਸਧਾਰਨ ਅਤੇ ਖਾਸਕਰ, ਕਰਜਦਾਰਾਂ, ਗਿਰਵੀਕਾਰਾਂ, ਗਰੈਟਰਾਂ ਨੂੰ ਇਹ ਨੋਟਿਸ ਦਿਤਾ ਜਾਂਦਾ ਹੈ ਕਿ ਹੇਠ ਦਰਸਾਈ ਚੱਲ/ਅਚੱਲ ਜਾਇਦਾਦ ਜੋ ਸੁਰਖਿਅਤ ਲੈਣਦਾਰ ਕੋਲ ਗਿਰਵੀ/ਗਹਿਣੇ ਹੈ ਜਿਸ ਦਾ ਬੈਕ/ਸੁਰਖਿਅਤ ਲੈਣਦਾਰ ਦੇ ਅਧਿਕਾਰਤ ਅਫਸਰ ਨੇ ਕੈਸਟਰਕਿਟਵੇਂ/ਭੇਤਿਕ (ਜੋ ਵੀ ਲਾਗੂ) ਕਬਜਾ ਲੈ ਲਿਆ ਸੀ, ਨੂੰ 'ਜਿਵੇਂ ਹੈ ਜਿਥੇ ਹੈ', 'ਜਿਵੇਂ ਜੋ ਹੈ', 'ਜੇ ਕੁਝ ਹੈ ਉਥੇ ਹੈ' ਤਹਿਤ ਬੈਕ/ ਸੁਰਖਿਅਤ ਲੈਣਦਾਰ ਵੱਲ ਸੰਬਧਤ ਕਰਜਦਾਰਾਂ ਅਤੇ ਗਰੈਟਰਾਂ ਵਲੋਂ ਬਕਾਇਆ ਰਕਮ ਦੀ ਅਦਾਇਗੀ ਲਈ ਹੇਠ ਸਾਰਣੀ ਵਿਖੇ ਦਰਸਾਈ ਮਿਤੀ ਨੂੰ ਵੇਚੀ ਜਾਵੇਗੀ। ਰਾਖਵੀ ਕੀਮਤ ਅਤੇ ਬਿਆਨਾ ਰਾਸੀ

			-			
ग्ट	ਕਰਜਦਾਰਾਂ ਦੇ ਨਾਂ	ਜਾਇਦਾਦ ਦੇ		ਸਰਫੇਸੀ ਐਕਟ 2002 ਦੀ ਧਾਰਾ 13(2)	ਰਾਖਵੀਂ ਕੀਮਤ	ਈ-ਨਿਲਾਮੀ
_	ਅਤੇ ਬੈਂਕ ਸ਼ਾਖਾ ਦਾ	ਮਾਲਕ/ਗਿਰਵੀਕਾਰ	ਅਚੱਲ ਗਿਰਵੀ ਜਾਇਦਾਦ ਦਾ ਵੇਰਵਾ	3133 1311 3 (7)611 61 1131 113	ਬਿਆਨਾ ਰਾਸੀ ਜਮਾਂ	ਦੀ ਮਿਤੀ ਤੇ
) :	ਵੇਰਵਾਂ		ਤੇ ਮਾਲਕ∕ਗਿਰਵੀਕਾਰ ਦਾ ਨਾਂ	ਡਿਮਾਂਡ ਨੋਟਿਸ <sub>਼</sub> 13(2) ਮੁਤਾਬਕ ਰਕਮ	(ਈਐਮਡੀ)	ਸਮਾਂ
		ਦਾ ਨਾਂ	,	ਕਬਜੇ ਦੀ ਕਿਸਮ	ਬੋਲੀ ਵਾਧਾ ਰਕਮ	
ı.	ਸ੍ਰੀ ਭਾਵਿਆ ਪੁੱਤਰ		ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਰਿਹਾਇਸੀ	13(2) ਮਿਤੀ : 31.05.2023	ਆਰਪੀ ਰੂ. 18,56,000/-	31.01.2024
	ਪੁਰਵੇਸ਼ ਮਿੱਤਲ ਅਤੇ ਸ੍ਰੀ	1001111011	ਜਾਇਦਾਦ ਮਿਣਤੀ 0 ਕਨਾਲ 3 ਮਰਲੇ 1/2	ਲਈ ਰੂ. 21,16,791.94/- ਜਮਾਂ ਮਿਤੀ 18.5.2023 ਤੋਂ	ਈਐਮਡੀ ਰੂ. 1,85,600/-	ਸਵੇਰੇ 11:00 ਤੋਂ
	ਮੋਹਿਤ ਮਿੱਤਲ ਪੁੱਤਰ ਸ਼੍ਰੀ  ਪਰਵੇਸ਼ ਮਿੱਤਲ	ਸ਼੍ਰੀ ਮੋਹਿਤ ਮਿੱਤਲ	ਸਰਸਾਹੀ ਜੋ ਕਿ ਕੁਲ ਜਮੀਨ ਮਿਣਤੀ 7 ਕਨਾਲ	ਹੁਣ ਤੱਕ ਬਣਦਾ ਬਿਆਜ ਤੇ ਹੋਰ ਚਾਰਜ,	ਬੋਲੀ ਵਾਧਾ ਰਕਮ :	ਸ਼ਾਮ 4:00 ਵਜੇ
	40 E 1 1 1 3 C	ਪੁੱਤਰ ਸ਼੍ਰੀ ਪਰਵੇਸ਼	2 ਮਰਲੇ ਦਾ 27-1/2/1278 ਹਿਸਾ (ਆਕਾਰ	ਸੰਕੇਤਿਕ ਕਬਜਾ : ਮਿਤੀ 4.8.2023	ਰ, 20,000/-	ਤੱਕ

ਬ੍ਰਾਚ ਚੰਡੀਰ ਲਿਟੀ, ਪੁਰਬ ਰਿਹੀਂ ਸੇਲ ਪਲ ਸਾਰੇ ਆਈਪੀ ਲਈ ਸੰਪਰਕ ਵਿਅਕਤੀ : ਪੰਜਾਬ ਨੈਸ਼ਨਲ ਬੈਂਕ, ਅਧਿਕਾਰਤ ਅਫਸਰ : ਸ੍ਰੀ ਰਾਜੀਵ ਮਿਨਹਾਸ, ਚੀਫ ਮੈਨੇਜ਼ਰ, ਸਰਕਲ ਸ਼ਸਤਰ, ਚੰਡੀਗੜ੍ਹ ਮੋਬਾਈਲ ਨੰ: 70184-98637

ਲਤੀ, ਗਲਤ ਬਿਆਨੀ ਜਾਂ ਭੁੱਲ ਲਈ ਜਿੰਮੇਵਾਰ ਨਹੀਂ ਹੋਵੇਗਾ।

ਵਿਕਰੀ ਦੀਆਂ ਨਿਯਮ ਤੇ ਸ਼ਰਤਾਂ ਦੇ ਪੂਰੇ ਵੇਰਵੇ ਲਈ ਕ੍ਰਿਪਾ ਪਹੁੰਚ ਕਰੋ : /https://www.ibapi.in, https://www.mstcecommerce.com, https://eprocure.gov.in/epublish/

ਕਰਜਦਾਰ/ਗਰੰਟਰਾਂ ਨੂੰ ਇਹ ਨੇਟਿਸ ਦਿਤਾ ਜਾਂਦਾ ਹੈ ਕਿ ਉਪਰ ਦਰਸਾਈ ਰਕਮ ਸਮੇਤ ਹੁਣ ਤੱਕ ਦਾ ਬਣਦਾ ਬਿਆਜ ਅਤੇ ਅਸੁੰਲਰੀ ਖਰਚਿਆਂ ਦੀ ਅਦਾਇਗੀ ਈ-ਨਿਲਾਮੀ ਦੀ ਮਿਤੀ ਤੋਂ ਪਹਿਲਾਂ ਕੀਤੀ ਜਾਵੇ ਅਸਫਲ ਰਹਿਣ 'ਤੇ ਜਾਇਦਾਦ ਨਿਲਾਮ/ਵੇਚ ਦਿਤੀ ਜਾਵੇਗੀ ਅਤੇ ਬਕਾਇਆ ਜੇਕਰ ਕੋਈ ਹੋਵੇ ਦੀ ਵਸੂਲੀ ਬਿਆਜ ਅਤੇ ਖਰਚੇ ਸਮੇਤ ਕੀਤੀ ਜਾਵੇਗੀ। ਨਿੱਟ : ਪੁਆਇੰਟਸ 1 ਵਿਖੇ ਆਈਪੀਐਸ ਦੇ ਨਿਰੀਖਣ ਮਿਤੀ 29.01.2024 ਤੋਂ 30.01.2024 ਸਵੇਰੇ 11:00 ਵਜੇ ਤੋਂ ਸ਼ਾਮ 2:00 ਵਜੇ ਤੱਕ ਕੀਤਾ ਜਾ ਸਕਦਾ ਹੈ।

ਮਿਤੀ : 12.01.2024 ਸੜਕ ਮੰਡਲ ਨੰ. 2, ਕਮਰਾ ਨੰ 303, ਐਮਸੀ, ਚੰਡੀਗੜ੍ਹ

22.1.2024

ਦੂਪਹਿਰ 12:00

ਵਜੇ

ਸਥਾਨ : ਚੰਡੀਗੜ੍ਹ C M Y B

ਆਈਐਫਐਸਸੀ ਕੇਡ: PUNB0324800

ਅਪਰਾਜਿਤਾ ਠਾਕੂਰ, ਅਰਚਨਾ ਠਾਕੂਰ ਨੇ ਦਸਿਆ ਹੈ ਕਿ ਸ੍ਰੀ ਅਭੇ ਸਿੰਘ ਠਾਕੂਰ ਦੀ ਮੌਤ ਮਿਤੀ 19/08/2023 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ : 1. ਅਪਰਾਜਿਤਾ ਠਾਕੂਰ-ਪੁੱਤਰੀ, 2. ਸਰਮਿਲਾ ਕਾਨੂੰਨੀ ਵਾਰਜ ਹਨ: 1. ਅਪਰਾਜਿਤਾ ਠਾਰੂਰ-ਪੁੱਤਰੀ, 2. ਸਰਮਿਲਾ ਹਾਕੂਰ-ਪਤਨੀ(ਮ੍ਰਿਤਕ), 3. ਅਰਚਨਾ ਠਾਰੂਰ-ਪੁੱਤਰੀ, ਹਾਕੂਰ-ਪਤਨੀ(ਮ੍ਰਿਤਕ), 3. ਅਰਚਨਾ ਠਾਰੂਰ ਨੇ ਸਕ: ਸ੍ਰੀ ਅਤੇ ਸਿੰਘ ਠਾਰੂਰ ਦੀ ਮਲਕੀਅਤ ਰਿਹਾਇਸੀ ਸਾਈਟ ਨੇ 1244, ਸੈਕਟਰ 22-ਪੀ, ਚੰਗੀਸ਼ਕੂ ਦੇ 25 ਫੀਸਦੀ ਸਿੰਘੇ ਦੇ ਮਾਲਕਾਨਾ ਹੱਕ ਧਿਨਾ ਕਸੀਅਤ ਮੰਤ ਦੇ ਆਧਾਰ 'ਤੇ ਆਪਣੇ ਨਾ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਵਰ ਕਿਸੇ ਵਿਆਕਤੀ ਨੂੰ ਮਰਰਗਰਾਈ ਜਾ ਸਾਣਕਾਰੀ ਹੈ ਤਾਂ ਉਹ ਅਮਟੇਟ ਅਰਸਰ, ਯੂਨੀ, ਚੰਡੀਗੜ੍ਹ ਨੂੰ ਫੋਰਨ ਸੁਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਲ ਉਪਰੋਕਤ ਬਿਨੈਕਾਰਾ ਦੇ ਪੱਥ ਵਿਚ ਕੀਤੇ ਜਾਣ 'ਚ ਇੰਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖਤੀ ਤੀ ਤੋਂ 'ਤੇ ਅੰਜਿਸਟੇਟ/ਨੋਟਰੀ ਤੋਂ ਤਸਦੀਕ ਹਰਚਨਾਮੇਂ ਦੇ ਨਾਲ) ਨਿਮਨ

ਸੈਕਟਰ 22−ਬੀ, ਚੈਡੀਗੜ੍ਹ ਦੇ 25 ਫੀਸਦੀ ਹਿੱਸੇ ਦੇ ਮਾਲ੍ਕ/ਲੀਜੀ ਹਟ

(ਮੈਜਿਸਟ੍ਰੇਟ/ਨੌਟਰੀ ਤੋਂ ਤਸਦੀਕ ਹਲਫਨਾਮੇ ਦੇ ਨਾਲ) ਨਿਮਰ ਹਸਤਾਖਰੀ ਦੇ ਦਫ਼ਤਰ ਇਸ ਨੌਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 3 ਦਿਨਾਂ ਦੇ ਐਂਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੋਕ ਲਾਵਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਰ ਅਤੇ ਇਸ ਉਪਰੰਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ। ਸ੍ਰੀ ਸੰਬਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਟ ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ

ਪਬਲਿਕ ਨੋਟਿਸ ਨਮੁਖ ਸ਼੍ਰੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ**ਂ** ਆਫਿਸਰ, ਯ.ਟੀ., ਚੰਡੀਗੜ (ਅਸਟੇਟ ਅਫ਼ਸਰ ਦੀਆਂ

ਰਿਹਾਇਸੀ ਸਾਈਟ ਨੂੰ 232, ਸੈਕਟਰ 20-ਏ, ਚੰਡੀਗ ਆਰਪੀ 9605) ਦੇ 100 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਸਵ ਸੀ ਗੁਜ਼ ਕਮਾਰ ਜ਼ਿੰਦਲ ਦੀ ਬਿਨਾ ਵਸੀਅਤ ਮੌਤ ਦੇ ਆਧਾਰ ' ਤਬਦੀਲ ਕਰਨ ਸਬੰਧੀ।

ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ੍ਰੀ ਰਾਜ ਕੁਮਾਰ

ਜਿੰਦਲ ਰਿਹਾਇਸੀ ਸਾਈਟ ਨੂੰ 232, ਸੈਕਟਰ 20–ਏ, ਚੰਡੀਗੜ ਦੇ 100 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਅਜੀਤ ਕੁਮਾਰ ਜਿੰਦਲ, ਸੰਚਿਤਾ ਜਿੰਦਲ, ਸੰਜੇ ਜਿੰਦਲ, ਮਨਜਾਰੀ ਨਾਰੰਗ, ਅ ਕੁਮਾਰ ਜਿੰਦਲ, ਵਿਮਲ ਸੂਧਾ, ਸੋਪਾਨ ਜਿੰਦਲ ਨੇ ਦਸਿਆ ਹੈ ਕਿ ਸੀ ਰਾਜ ਕੁਮਾਰ ਜਿੰਦਲ ਦੀ ਮੌਤ ਮਿਤੀ 17/02/1996 ਨੂੰ ਚੁੱਕੀ ਹੈ ਅਤੇ ਉਸ ਨੇ ਦੁਸ਼ਿਆ ਹੈ ਕਿ ਮਿਤਕ ਮਾਲਕ/ਲੀਜੀ ਹ ਪੱਤਰ(ਮਿਤਕ), 2. ਵਿਮਲ ਸਧਾ-ਪਤਨੀ, 3. ਸੋਪਾਨ ਜਿੰਦਲ ਪੋਤਰਾ, <sup>4</sup>. ਸੈਜੇ ਜਿੰਦਲ-ਪੁੱਤਰ, 5. ਸਿਚਿਤਾ ਜਿੰਦਲ-ਨੂੰਹ, 6 ਮਨਦਾਰੀ ਨਾਰਗ-ਪੋਤਰੀ 7 ਅਦੇ ਰਮਾਰ ਦਿੰਦਲ-ਪੱਤਰ 8 ਅਦੀਟ ਕੁਮਾਰ ਜਿੰਦਲ-ਪੁੱਤਰ, ਹੁਣ,ਅਜੀਤ ਕੁਮਾਰ ਜਿੰਦਲ, ਸੰਚਿਤ ਜ਼ਿੰਦਲ, ਸੇਜ਼ੇ ਜ਼ਿੰਦਲ, ਮਨਜ਼ਾਰੀ ਨਾਰੰਗ, ਅਜੇ ਕਮਾਰ ਜ਼ਿੰਦਲ ਵਮਲ ਸੂਧਾ, ਸੋਪਾਨ ਜਿੰਦਲ ਨੇ ਸਵ. ਸ੍ਰੀ ਰਾਜ ਕੁਮਾਰ ਜਿੰਦਲ ਚ ਮਲਕੀਅਤ ਰਿਹਾਇਸੀ ਸਾਈਟ ਨੂੰ 232, ਸੈਕਟਰ 20–ਏ, ਚੰਡੀਗ ਦੇ 100 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਬਿਨਾ ਵਸੀਅਤ ਮੌਤ ਵ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਮ ਮਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੈਕਾਰਾਂ ਦੇ ਪੱ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪਕਾਸ਼ਨ ਦੀ ਮਿਤੀ ਤੋਂ 3 ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੋਕਤ ਾਭਪਾਤਰੀਆਂ ਦ ਨਾਮ ਕਰਨ ਦਾ ਇਦਰਾਜ ਕਰ ਦਿੱਤਾ ਜਾਵੇਗਾ ਅ ਇਸ ਉਪਰੈਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ। ਸੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ

ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ

ਬੋਲੀਕਾਰ ਨੂੰ ਐਮਐਸਟੀਸੀ ਬੈਂਕ ਖਾੜੇ ਵਿਖੇ ਅਦਾਇਗੀ ਦੀ ਰਸ਼ੀਦ ਦੀ ਪਾਪਤੀ ਉਪਰੰਤ ਅਤੇ ਅਜਿਹੇ ਜਾਣਕਾਰੀ ਦੀ ਈ ਨਿਲਾਮੀ ਵੈਬਸਾਈਟ ਜੋ ਕਿ https://www.mstcecommerce.com 'ਤੇ ਅਪਡੇਟ

Rs. 4,32,550/-Rs. 10,000/-

ਰਾਖ਼ਵੀਂ ਕੀਮਤ

ਈਐਮਡੀ

ਬੋਲੀ ਵਾਧਾ ਰਕਮ

LOT:1

ਪੰਜਾਬ ਨੈਸ਼ਨਲ ਬੈਂਕ

ਸਰਕਲ ਸਾਸਤਰ ਸੈਂਟਰ, ਚੰਡੀਗੜ੍ਹ ਪੀਐਨਬੀ ਹਾਊਸ, ਦੂਜੀ ਮੰਜਿਲ, ਸੈਂਕਟਰ 17-ਬੀ, ਚੰਡੀਗੜ੍ਹ-160017 ਫੌਨ : 0172-5065218 ਤੇ 219, ਈਮੇਲ : cs8214@pnb.co.in

ਸ਼ੁਰਖਿਅਤ ਲੈਣਦਾਰ ਦੀ ਜਾਣਕਾਰੀ ਵਿਚ ਭਾਰ ਦਾ <u>ਵੇਰਵਾ : ਪਤਾ ਨਹੀਂ</u>

ਸੁਰਖਿਅਤ ਜਾਇਦਾਦ ਦੀ ਵਿਕਰੀ ਦੀ ਸਾਰਣੀ							
ਕਰਜਦਾਰਾਂ ਦੇ ਨ	ਾਂ ਜਾਇਦਾਦ ਦੇ		ਸਰਫੇਸੀ ਐਕਟ 2002 ਦੀ ਧਾਰਾ 13(2)	ਰਾਖਵੀਂ ਕੀਮਤ	ਈ-ਨਿਲਾਮੰ		
ਅਤੇ ਬੈਂਕ ਸ਼ਾਖਾ ਵ	ਟਾ ਮਾਲਕ ∕ਗਿਰਵੀਕਾਰ	ਅਚੱਲ ਗਿਰਵੀ ਜਾਇਦਾਦ ਦਾ ਵੇਰਵਾ	0100 1811 8 (7)011 01 11101 1110	ਬਿਆਨਾ ਰਾਸੀ ਜਮਾਂ	ਦੀ ਮਿਤੀ :		
ਵੇਰਵਾ	1117-171616-1-16	ਤੇ <sup>-</sup> ਮਾਲਕ/ਗਿਰਵੀਕਾਰ ਦਾ ਨਾਂ	ਡਿਮਾਂਡ ਨੌਟਿਸ 13(2) ਮੁਤਾਬਕ ਰਕਮ	(ਈਐਮਡੀ)	nut		
	ਦਾਨਾਂ		ਕਬਜੇ ਦੀ ਕਿਸਮ	ਬੋਲੀ ਵਾਧਾ ਰਕਮ			
ੀ ਭਾਵਿਆ ਪੁੱਤ	ਤਰ ਸ਼੍ਰੀ ਭਾਵਿਆ ਪੁੱਤਰ	ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਰਿਹਾਇਸੀ	13(2) [Hed]: 31.05.2023	ਆਰਪੀ ਰ. 18.56.000/-	31.01.20		

	ਦਾਨਾ	,	ਕਬਜੇ ਦੀ ਕਿਸਮ	ਬੋਲੀ ਵਾਧਾ ਰਕਮ			
ਭਾਵਿਆ ਪੁੱਤਰ ਸ਼ਿਮਿੱਤਲ ਅਤੇ ਸੀ ਤ ਮਿੱਤਲ ਪੱਤਰ ਸੀ	ਪਰਵੇਸ਼ ਮਿੱਤਲ ਅਤੇ	ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਰਿਹਾਇਸੀ ਜਾਇਦਾਦ ਮਿਣਤੀ 0 ਕਨਾਲ 3 ਮਰਲੇ 1/2 ਸਰਸਾਹੀ ਜੋ ਕਿ ਕੁਲ ਜਮੀਨ ਮਿਣਤੀ 7 ਕਨਾਲ	ਲਈ ਰੂ. 21,16,791.94/- ਜਮਾਂ ਮਿਤੀ 18.5.2023 ਤੋਂ	ਈਐਮਡੀ ਰੂ. 1,85,600/-	31.0 ਸਵੇਰੇ		
ੇਸ਼ ਮਿੱਤਲ <sup>*</sup> ' ਦਫਤਰ : 22ਬੀ,	ਪੁੱਤਰ ਸ਼੍ਰੀ ਪਰਵੇਸ਼	2 ਮਰਲੇ ਦਾ 27−1/2/1278 ਹਿਸਾ (ਆਕਾਰ 18'5"ਫਟ*45' ਫਟ ਮਿਣਤੀ 92.5 ਵਰਗ ਗਜ)	ਸੰਕੇਤਿਕ ਕਬਜਾ : ਮਿਤੀ 4.8.2023	ਬੋਲੀ ਵਾਧਾ ਰਕਮ : ਰੂ. 20,000/-	ਸ਼ਾਮ		
ਗੜ੍ਹ			ਨੂੰ 22//8/2(7-2), ਹੁਦਬਸਤ ਨੂੰ 357, ਜੋ <b>ਕਿ</b> ਬ	ਪਲਾਟ ਨੂੰ 59, ਸ਼ਿਵਜੋਤ ਰਿ	<b>ਮ</b> ਅਲਿ		
	ਟ ਨੂੰ 58, ਪਛਮ : ਪਲਾਟ ਨੂੰ 60, ਉਤਰ : ਰੋਡ 35'0'', ਚੋੜਾ, ਦਖਣ : ਪਲਾਟ ਨੂੰ 76, ਪਿੰਡ ਮੁਬਾਰਕਪੁਰ, ਸਬ ਤਹਿਸੀਲ ਜੀਰਕਪੁਰ, ਜਿਲਾ ਐਸਏਐਸ ਨਗਰ, ਮੋਹਾਲੀ ਨੂੰ 2021–22/13/1/7945 ਮਿਤੀ 18.10.2021 ਜੋ ਸ੍ਰੀ ਸਬ ਰਜਿਸਟਰਾਰ ਜੀਰਕਪੁਰ ਵਿਖੇ ਸ੍ਰੀ ਭਾਵਿਆ ਮਿੱਤਲ ਅਤੇ ਸ੍ਰੀ ਮੋਹਿਤ ਦੋਵੇਂ ਪੁੱਤਰਾਨ ਸ੍ਰੀ ਪਰਵੇਸ਼ ਮਿੱਤਲ						

ਲਾ-10ਨਾਮੀ ਸਵਕਰਾ ਵਾਲਾ 10ਨਾਮ ਨੂੰ ਸਕਤਾ . ਵਿਕਰੀ ਸਕਿਊਰਿਟੀ ਇੰਟਰਸਟ (ਇਨਫੌਰਸਮੈੱਟ) ਰੂਲਜ਼ 2002 ਤਹਿਤ ਦਰਸਾਏ ਨਿਯਮ ਤੇ ਸ਼ਰਤਾਂ ਅਤੇ ਹੌਠ ਦਰਸਾਏ ਹੋਰ ਸ਼ਰਤਾਂ ਦਾ ਵਿਸ਼ਾ ਹੋਵੇਗੀ। 1. ਜਾਇਦਾਦ 'ਜਿਵੇਂ ਹੈ ਜਿਥੇ ਹੈ', 'ਜਿਵੇਂ ਜੋ ਹੈ', 'ਜੋ ਕੁਝ ਹੈ ਉਥੇ ਹੈ' ਦੇ ਅਧਾਰ 'ਤੇ ਵੇਚੀ ਜਾਵੇਗੀ। 2. ਉਪਰੋਕਤ ਸਾਰਣੀ ਵਿਖੇ ਦਰਸਾਇਆ ਗਿਆ ਸੁਰਖਿਅਤ ਜਾਇਦਾਦ ਦਾ ਵੇਰਵਾ ਅਧਿਕਾਰਤ ਅਫਸਰ ਦੀ ਜਾਣਕਾਰੀ ਵਿਚ ਸਹੀ ਹੈ, ਪ੍ਰੰਤੂ ਅਧਿਕਾਰਤ ਅਫਸਰ ਇਸ ਘੋਸ਼ਣਾ ਵਿਖੇ ਕਿਸੇ ਵੀ

ਆਰਟੀਜੀਐਸ/ਐਨਈਐਫਟੀ ਰਾਹੀਂ ਈਐਮਡੀ ਜਮ੍ਹਾ ਕਰਵਾਉਣ ਵਾਲੇ ਖਾਤੇ ਦਾ ਵੇਰਵਾ : ਪੰਜਾਬ ਨੈਸ਼ਨਲ ਬੈਂਕ, ਬਾਚ ਦਫ਼ਤਰ : ਸੈਕਟਰ 17ਬੀ, ਚੰਡੀਗੜ, ਖਾਤਾ ਨੰ: 324800317118A,

3. ਵਿਕਰੀ ਨਿਮਨਹਸਤਾਖਰੀ ਦੁਆਰਾ ਈ-ਨਿਲਾਮੀ ਪਲੇਟਫਾਰਮ ਰਾਹੀਂ ਵੈਬਸਾਈਟ https://www.mstcecommerce.com 'ਤੇ ਮਿਤੀ 31.01.2024 ਨੂੰ ਕਰਵਾਈ ਜਾਵੇਗੀ। app&www.pnbindia.in

... ਪੁਆਇੰਟ 1 ਵਿਖੇ ਜਾਇਦਾਦ ਲਈ ਸਰਫੇਸੀ ਐਕਟ 2002 ਦੇ ਰੂਲ 8(6) ਤਹਿਤ 15 ਦਿਨਾਂ ਦਾ ਸਟੇਚੂਰੀ ਨੋਟਿਸ

ਪੰਜਾਬ ਨੈਸ਼ਨਲ ਬੈਂਕ, ਸਰਕਲ ਸਾਸਤਰ, ਚੰਡੀਗੜ੍ਹ

FINANCIAL EXPRESS



REGENCY FINCORP LIMITED

(Formerly known as Regency Investments Limited) CIN: L67120PB1993PLC013169 Corp. & Regd. Office: Unit No. 57-58, 4th Floor, Sushma Infinium Chandigarh-Ambala Highway, Zirakpur-140603 Contact No.: +91 7717593645 Web: www.regencyfincorp.com Email: regencyinvestmentsltd@gmail.com

NOTICE

Notice is hereby given that: The Extra-ordinary General Meeting ("EGM") of the Company will be held on Monday, 5th February, 2024 at 12:30 P.M. through Video Conferencing, to transact the business as set out in the Notice of the meeting dated 6th January, 2024.

The Company on Thursday, 11th January, 2024, completed the dispatch of Notice of EGN by electronic mode only to those members whose email addresses are registered with the Company/Depository Participant(s) on Friday, 05th January, 2024 (the "Cut-off Date") The Notice of EGM can be viewed/downloaded from the NSDL website www.evoting.nsdl.com. Physical copy of the same is available for inspection, during 10:00 A.M. to 12:00 Noon at the registered office of the Company.

Pursuant to Section 91 of the Companies Act, 2013 and Regulation 42 of the SEB (Listing Obligations and Disclosure Requirements) Regulations, 2015 ("Listing Regulations"), the Register of Members and Share Transfer Books of the Company shall remain closed from Friday, 2nd February, 2024 to Monday, 5th February, 2024 (both days inclusive), for the said EGM.

Pursuant to the provisions of Section 108 of the Companies Act, 2013 read with Rule 20 of the Companies (Management and Administration) Rules, 2014 as amended by the Companies (Management and Administration) Amendment Rules, 2015 and Regulations 44 of the Listing Regulation, the Company is pleased to provide e-voting facility by National Securities Depository Limited (NSDL) to its members in respect of the business(es

The e-voting facility will be available from Friday, 2nd February, 2024 (9:00 A.M.) to Sunday, 4th February, 2024 (5:00 P.M.) after which e-voting shall not be allowed.

The Cut-Off date for determining the eligibility to vote through electronic means or at the EGM is Monday, 29th January, 2024. Any person, who acquires shares of the Company and becomes member of Company

after dispatch of the Notice of EGM and holding shares as on Cut-Off date, may obtain the login ID and password by sending a request at evoting@nsdl.com. However, if you are already registered with NSDL for remote e-voting then you can use your existing user ID and password for casting your vote. Facility for Remote e-voting shall be available at the EGM. Members who have already

cast their vote through Remote e-voting prior to EGM may also attend the EGM but sha not be entitled to cast their vote at the EGM.

In case of any queries or issues regarding e-voting, please refer to the Frequently Asked Questions (FAQs) for Members and e-voting user manual for Members, available a download section of www.evoting.nsdl.com or to contact Ms. Pallavi Mhatre, Senior Manager by sending request at Evoting@nsdl.com or call on: 022 - 4886 7000 and 022 2499 7000 or send a request to at evoting@nsdl.com.

> For Regency Fincorp Limited Gaurav Kumar Managing Director DIN: 06717452

By the Order of the Board of

Date: 12.01.2024

Place: Zirakpur, Punjab Date: 11th January, 2024



SMFG INDIA CREDIT COMPANY LIMITED (formerly Fullerton India Credit Company Limited) Corporate Office: 10th Floor, Office No. 101, 102 & 103, 2 North Avenue, Maker Maxity. Bandra Kurla Complex, Bandra (E), Mumbai - 400051. DEMAND NOTICE

Security Interest Act, 2002 ("The Act") and The Security Interest (Enforcement) Rules, 2002 ("The Rules") The undersigned being the authorized officer of SMFG INDIA CREDIT COMPANY LIMITED (formerly Fullerton India Credit Company Limited) (SMFG India Credit) under the Act and in exercise of powers conferred under Section 13 (12) of the Act read with the Rule 3, issued Demand Notice(s) under Section 13(2) of the Act, calling upon the following borrower(s) to repay the amount mentioned in the respective notice(s) within 60 days from the date of receipt of the said notice. The undersigned reasonably believes that borrower(s) is/are avoiding the service of the demand notice(s), therefore the service of notice is being effected by affixation and publication as per Rules. The contents of demand notice(s) are extracted herein below:

Under The Provisions of The Securitisation and Reconstruction of Financial Assets and Enforcement of

1. BUTTA SINGH. 2. NARENDER JEET KAUR

Name of the Borrower(s)

04th January, 2024 Rs. 83,62,876/- [Rupees Eighty Three Lakhs Sixty Two Thousand Eight Hundred and Seventy Six Only] As on 04th January, 2024 Description Of Immovable Property / Properties Mortgaged

Demand Notice Date & Amount

P-1: ALL THAT PROPERTY HOUSE MEASURING 136 SQ YARDS (2-2/3 BISWA) I.E.

8/15 SHARE OF OB-5B OUT OF KHEWAT KHATAUNI NO.1002/1967 KHASRA NO. 1066/352/2 (0-5) SITUATED AT FACTORY AREA BACKSIDE WALIA HOSPITAL RAKBA VILLAGE LEHAL PATIALA BOUNDED BY BOUNDARIES AS UNDER. EAST – PROPERTY PURI SAHIB LENGTH 42'-9", WEST- HOUSE OWNER MEWA SINGH LENGTH 36'-6", NORTH- MIL CHIRANJI LAL LENGTH 32', SOUTH - ROAD LENGTH 30' P-2: ALL THAT PROPERTY HOUSE MEASURING 4 BISWA OUT OF KHEWAT

KHATAUNI NO. 4372/7685 KHASRA NO. 5137/3268/2334/698 MIN (0-4) SITUATED AT NEAR DAKALA ROAD NEAR MEHAL (THAND ROAD) RAKBA VILLAGE PATIALA BOUNDED AS UNDER: EAST-ROAD, WEST-VACANT PLOT, NORTH-VACANT PLOT, SOUTH-JAGDISH CHAND.

The borrower(s) are hereby advised to comply with the demand notice(s) and to pay the demand amount mentioned therein and hereinabove within 60 days from the date of this publication together with applicable interest, additional interest, bounce charges, cost and expenses till the date of realization of payment. The borrower(s) may note that SMFG India Credit is a secured creditor and the loan facility availed by the Borrower(s) is a secured debt against the immovable property/properties being the secured asset(s) mortgaged by the borrower(s). In the event borrower(s) are failed to discharge their liabilities in full within the stipulated time, SMFG India Credit shall be entitled to exercise all the rights under Section 13(4) of the Act to take possession of the secured asset(s) including but not limited to transfer the same by way of sale or by invoking any other remedy available under the Act and the Rules thereunder and realize payment. SMFG India Credit is also empowered to ATTACH AND/OR SEAL the secured asset(s) before enforcing the right to sale or transfer. Subsequent to the Sale of the secured asset(s), SMFG India Credit also has a right to initiate separate legal proceedings to recover the balance dues, in case the value of the mortgaged properties is insufficient to cover the dues payable to the SMFG India Credit. This remedy is in addition and independent of all the other remedies available to SMFG India Credit under any other law. The attention of the borrower(s) is invited to Section 13(8) of the Act, in respect of time available, to redeem the secured assets and further to Section 13(13) of the Act, whereby the borrower(s) are restrained/prohibited from disposing of or dealing with the secured asset(s) or transferring by way of sale, lease or otherwise (other than in the ordinary course of business) any of the secured asset(s), without prior written consent of SMFG India Credit and non-compliance with the above is an offence punishable under Section 29 of the said Act. The copy of the demand notice is available with the undersigned and the borrower(s) may, if they so desire, can collect the same from the undersigned on any working day during normal office hours.

Place: Patiala Haryana Date: 13.01.2024 SD/-, Authorised Officer. SMFG India Credit Company Limited (formerly Fullerton India Credit Co. Ltd.)



### INDIAN SUCROSE LIMITED CIN: L15424PB1990PLC010903

Registered Office: G. T. Road, Mukerian Distt Hoshiarpur, Punjab, India, 144211 Website: www.muksug.in , E-mail : info.isl@yaducorporation.com **Phone**: +91-9115110651/52

# **NOTICE OF POSTAL BALLOT** Members of the Company are hereby informed that pursuant to provisions of Section 108

110 and other applicable provisions, if any of the Companies Act, 2013 (the "Act") read with Rule 20 and 22 of the Companies (Management and Administration) Rules, 2014, as amended from time to time (the "Rules") read with General Circular No. 14/2020 dated April 8, 2020, Circular No. 17/2020 dated April 13, 2020, Circular No. 20/2021 dated December 8, 2021, Circular No. 3/2022 dated May 5, 2022, Circular No. 11/2022 dated December 28, 2022 and Circular No. 09/2023 dated September 25, 2023 and other applicable Circulars issued by the Ministry of Corporate Affairs ("MCA Circulars") Regulation 44 of the Securities and Exchange Board of India (Listing Obligations and Disclosure Requirements) Regulations, 2015 ("SEBI Listing Regulations"), Secretaria Standard on General Meetings ("SS-2") and other applicable laws, rules and regulations (including any statutory modification or re-enactment thereof for the time being in force) Indian Sucrose Limited (the "Company") has on 11th January, 2024 completed dispatch of Postal Ballot Notice dated January 04, 2024 electronically for seeking approval of the Company's Members for the - (a) to consider and approve changes in main object clause of Memorandum Of Association of the Company; & (b) approval for providing/giving loan to the related parties under the applicable provisions of Companies Act, 2013 and SEBI (Listing Obligations and Disclosure Requirements) Regulations, 2015 by Special Resolutions to those members whose names appear in the Register of Members/ List of Beneficial Owners as received from the National Securities Depository Limited (NSDL) and Central Depository Securities Limited (CDSL) and whose e-mail addresses are available with the Company/Depositories as on Friday, January 05, 2024 ("Cut-Off Date"). The voting rights of the Members/ Beneficial Owners shall be in proportion to their

Members whose names appear on the Register of Members / List of Beneficial owners as on the Cut-off Date will only be considered eligible for the purpose of remote e-voting A person who becomes a member after the cut-off date should treat this notice for information purpose only.

shareholding of the paid-up equity share capital of the Company as on the Cut-Off date.

The Postal Ballot Notice is also available on the Company's website at www.muksug.ir website of the Stock Exchange i.e. BSE Limited at www.bseindia.com and on the website of NSDL at www.evoting.nsdl.com. Please note that there will be no dispatch of Physical copies of Notices or Postal Ballot forms to the members of the Company. Members desirous of exercising their votes through the remote e-voting process are requested to carefully read the instructions indicated in this notice and record their Assent (FOR) Dissent (AGAINST) only through remote e-voting system.

Instructions for e-voting

Date: 12th January, 2024

financialexp.epa

Place: Mukerian

The remote e-voting shall commence on Monday, January 15, 2024 at 9.00 A.M. (IST and shall end on Wednesday, February 14, 2024, 5.00 P.M. (IST). During this period. the members of the Company holding shares in physical or electronic forms on the Cut-Off date may cast their votes electronically. The remote e-voting module shall be disabled by NSDL for voting immediately thereafter.

Members who not yet registered their e-mail addresses are requested to register the same with their respective depository in case the shares are held in electronic form and with the Company's registrar as detailed in notes to the Postal Ballot notice.

The Board of Directors of the Company has appointed Mr. Neeraj Arora (CP No. 16186 M. No. F10781), Partner of M/s Sanjay Grover & Associates, Practicing Compan Secretaries, as the Scrutinizer for conducting the Postal Ballot process through remote e-voting in a fair and transparent manner.

The results of the voting conducted by the Postal Ballot along with the Scrutinizer's repor will be announced by the Chairman/Vice Chairman & Managing Director of the Compan on or before Friday, February 16, 2024. The results will be made available on Company' website at www.muksug.in, the websites of the Stock exchange, namely BSE Limited a www.bseindia.comrespectively, and on the website of NSDL at www.evoting.nsdl.com. In case you have any questions about remote e-voting, please see the Frequently Asked Questions (FAQs) for Shareholders and remote e-voting User Manual for Shareholders both of which are available in the download section of www.evoting.nsdl.com, or contact Mr. Abhishek Mishra, (Senior Manager), NSDL at 011-23353814/15 (Toll Free).

Members are requested to carefully read all the notes set out in the Postal Ballot Notice and in particular the manner of casting vote through remote e-voting.

> For Indian Sucrose Limited **Kunal Yadav**

**DIN**: 01338110 Managing Director



Union Bank Bhawan, 1st floor, Vibhuti Khand, Near Mantri Awas. Gomti Nagar, Lucknow - 226010, Ph.: (0522) - 2306915, 2305900

Whereas the undersigned being the authorized officer of Union Bank of India, under the Securitization and Reconstruction of Financial Assets and Enforcement Security Interest Act, 2002 and in exercise of powers conferred under Section 13(2) and 13(12) read with rule 9 of the Security Interest (Enforcement) Rules, 2002 issued a demand notice calling upon the following borrowers to repay the amount mentioned in the notice being within 60 days from the date of receipt of the said notice.

The borrowers having failed to repay the amount, notice is hereby given to the borrower and the public in general that the undersigned has taken Symbolic possession of the properties described herein below in exercise of powers conferred on him/her under Section 13(4) of the said Act 2002 read with rule 9 of the said rules.

The borrower in particular and the public in general is hereby cautioned not to deal with the properties and any dealings with the property will be subject to the charge of Union Bank of India for an amount of dues outstanding together with interest thereon with costs and charges. **The borrower's attention is invited to** 

pro	<b>provisions of sub-</b> section (8) of section 13 of the Act, in respect of time available, to redeem the secured assets.								
No.	(1) Name & Add. of Borrower/ Legal Heir (2) Name & Add. of Guarantor (3) Branch	Mortgaged property	Date of Demand Notice/ Date of Symbolic Possession /Amount Due						
1.	(1)- Mr. Mihir Arora S/o Mr. Naresh Kumar Arora. Address: 554k /7, Arjun Nagar, Alambagh, Lucknow, Uttar Pradesh- 226005. (2)- Nil (3)- Ashiyana Branch. Email: Ubin0559571@Unionbankofindia.Bank	Equitable Mortgage of Residential Land And Building on Part of Khasra Number 1979/4 Min Jumla, Village Kanosi, Ward-Kesari Kheda, Lucknow, Uttar Pradesh, Property Owned By: Mr. Mihir Arora S/o Mr. Naresh Kumar Arora, Admeasuring-111.524 Sq Mtr., Boundaries: (As Per Sale Deed Number 8407 Dated 28.09.2022) East: Land of Seller, West: Raasta 28.00 Feet Wide, North: Land of Seller, South: Plot of Deshraj.	(Symbolic)  Rs. 22,72,740.64  Plus Interest at contractual rate from 01.09.2023 and cost minus amount paid if any						

Public Notice For E-Auction Cum Sale (Appendix - IV A) (Rule 8(6))

Place: Lucknow

Sale of Immovable properly mortgaged to IIFL Home Finance Limited (Formerly known as India Infoline Housing Finance Ltd.) (IIFL-HFL) Corporate Office at Plot No.98, Udyog Vihar, Phase-IV, Gurgaon-122015. (Haryana) and Branch Office at: " 5th Floor, ELDECO Corporate Chambers -1, Near Ram Manohai Lohia Hospital, Vibhuti Khand, Gomti Nagar, Lucknow 226010 "under the Securitisation and Reconstruction of Financial Assets and Enforcement of Security Interest Act, 2002 (hereinafter "Act"). Whereas the Auhorized Officer ("AO") of HFL-HFL had taken the possession of the following property/less pursuant to the notice issued U/S 13(2) of the Act in the following loan accounts/prospect nos. with a right to sell the same on "AS IS WHERE IS BASIS, AS IS WHAT IS BASIS AND WITHOUT RECOURSE BASIS" for realization of IIFL-HFL's dues, The Sale will be done by the undersigned through e-auction platform provided at the website: www.iiflonehome.com

Demand Notice Description of the Immovable		Date of Physical Possess	ion Reserve Price
Date and Amount	property/ Secured Asset	11-Nov-2023	Rs. 9.00.000/-
28-May-2022 Rs. 12,97,462/-	All that part and parcel of the property	Total Outstanding	(Rupees Nine Lakh Only)
		As On Date 3-Jan-2024	Earnest Money
	Kh.No-47 Min, Village Bhamrauli	Rs. 17,23,359/-	Deposit (EMD)
Bid Increase Amount			hann Ks. 30,000- (Rupees Minet)
Rs. 20,000/- (Rupees Twenty Thousand Only)	(Land Area 435 sq. Ft. and Built Up Area 652 Sq. Ft.)	Hundred Fifty Nine Only)	Thousand Only)
Inspection of property	EMD Last Date	D	ate/ Time of E-Auction
024 11:00 hrs -14:00 hrs	25-Jan-2024 till 5 pm.	30-Jan	-2024 11:00 hrs13:00 hrs.
	Date and Amount  28-May-2022 Rs. 12,97,462/- (Rupees Twelve Lakh Ninety Seven Thousand Four Hundred Sixty Two Only)  Bid Increase Amount  Rs. 20,000/- (Rupees Twenty Thousand Only)  Inspection of property	28-May-2022 Rs. 12,97,462/- (Rupees Twelve Lakh Ninety Seven Thousand Four Hundred Sixty Two Only)  Bid Increase Amount  Rs. 20,000/- (Rupees Twenty Thousand Only)  nspection of property  property/ Secured Asset  All that part and parcel of the property bearing H.No-596/S-Kn-047/, 001, Area admeasuring 40,427 sq. mtr. Kh.No-47 Min, Village Bhamrauli Shahpur, Ward-Haidergani, Lucknow, Uttar Pradesh, India, 226001  (Land Area 435 sq. Ft. and Built Up Area 652 Sq. Ft.)  EMD Last Date	Date and Amount property/ Secured Asset 11-Nov-2023  28-May-2022 Rs. 12,97,452/- (Rupees Twelve Lakh Ninety Seven Thousand Four Hundred Sixty Two Only)  Bid Increase Amount  Rs. 20,000/- (Rupees Twenty Thousand Only)  Rs. 20,000/- (Rupees Twenty Thousand Only)  Rs. 20,000/- (Rupees Twenty Thousand Only)  Rs. 20,000/- (Rupees Seventeen International Area 435 sq. Ft. and Built Up Area 652 Sq. Ft.)  RSD Last Date  11-Nov-2023  Total Outstanding As On Date 3-Jan-2024  Rs. 17,23,359/- (Rupees Seventeen International Twenty Three Thousand Thundred Fifty Nine Only)

through link available for the property/ Secured Asset only. Note: Payment link for each property/ Secured Asset is different. Ensure you are using link of the property/ Secured Asset you intend to buy vide public auction. For balance payment, upon successful bid, has to pay through RTGS/NEFT. The accounts details are as follows: a) Name of the Account:- IIFL Home Finance Ltd., b) Name of the Bank:- Standard Chartered Bank, c) Account No:-9902879xxxxx followed by Prospect Number, d) IFSC Code:-SCBL0036001, e) Bank Address: Standard Chartered Bank, 90 M.G. Road, Fort, Mumbai-400001.

Terms and Conditions:-For participating in e-auction, Intending bidders required to register their details with the Service Provider https://www.liflonehome.com, well in advance and has to create the login account, login ID and password. Intending bidders have to submit / send their "Tender FORM" along with the payment

details towards EMD, copy of the KYC and PAN card at the above mentioned Branch Office. The bidders shall improve their offer in multiple of amount mentioned under the column "Bid Increase Amount". In case bid is placed in the last 5 minutes of the closing time of the auction, the closing time will automatically get extended for 5 minutes.

The successful bidder should deposit 25% of the bid amount (after adjusting EMD) within 24 hours of the acceptance of bid price by the AO and the balance 75% of the bid amount within 15 days from the date of confirmation of sale by the secured creditor. All deposit and payment shall be in the The purchaser has to bear the cess, applicable stamp duty, fees, and any other statutory dues or other dues like municipal tax, electricity charges, land

and all other incidental costs, charges including all taxes and rates outgoings relating to the property. Bidders are advised to go through the website https://www.lifl.com/home-loans/properties-for-auction for

detailed terms and conditions of auction sale & auction application form before submitting their Bids for taking part in the e-auction sale proceedings. For details, help procedure and online training on e-auction prospective bidders may contact the service provider E mail ID:- auction.hl@ifl.com, Support

For any query related to Property details, Inspection of Property and Online bid etc. call IIFL HFL toll free no.1800 2672 499 from 09:30 hrs to 18:00 hrs between Monday to Friday or write to email:-auction.hl@iifl.com. Notice is hereby given to above said borrowers to collect the household articles, which were lying in the secured asset at the time of taking physical

possession within 7 days, otherwise IIFL-HFL shall not be responsible for any loss of property under the circumstances. Further the notice is hereby given to the Borrower/s, that in case they fail to collect the above said articles same shall be sold in accordance with Law.

10. In case of default in payment at any stage by the successful bidder / auction purchaser within the above stipulated time, the sale will be cancelled and the amount already paid will be forfeited (including EMD) and the property will be again put to sale. AO reserves the rights to postpone/cancel or vary the terms and condition of tender/auction without assigning any reason thereof. In case of any dispute in tender/Auction, the decision of AO of IFL-HFL will be final.

15 DAYS SALE NOTICE UNDER THE RULE 9 SUB RULE (1) OF SARFAESI ACT, 2002 The Borrower are hereby notified to pay the sum as mentioned above along with upto dated interest and ancillary expenses before the date of Tender/Auction. failing which the property will be auctioned/sold and balance dues if any will be recovered with interest and cost.

Place: Lucknow Date: 13-01-2024 Sd/-Authorised Officer, IIFL Home Finance Limited

TATA

### TATA CAPITAL HOUSING FINANCE LTD. Registered Address: 11th Floor, Tower A. Peninsula Business Park, Ganpatrao Kadam Marg, Lower Parel,

Mumbai - 400013.

Branch Address: TATA CAPITAL HOUSING FINANCE LIMITED, 7th Floor | Halwasiya Commerce House, Habibullah Estate, 11 M.G.Marg, Hazrat Ganj | LUCKNOW | 226001 | UP |

NOTICE FOR SALE OF IMMOVABLE PROPERTY (Under Rule 8(6) read with Rule 9(1) of the Security Interest (Enforcement) Rules 2002)

E-Auction Notice for Sale of Immovable Assets under the Securitisation and Reconstruction of Financial Assets and Enforcement of Security Interest Act, 2002 read with Rule 8(6) and Rule 9(1) of the Security Interest (Enforcement) Rules, 2002

Notice is hereby given to the public in general and in particular to the below Borrower and/ Co- Borrower, or their legal heirs/representatives. (Borrowers) in particular that the below described immovable property mortgaged to Tata Capital Housing Finance Ltd. (TCHFL), the Possession of which has been taken by the Authorised Officer of TCHFL, will be sold on 30-01-2024 on "As is where is" & "As is what is" and "Whatever there is" and without any recourse basis", for recovery of outstanding dues from below mentioned Borrower and Co-Borrowers. The Reserve Price and the Earnest Money Deposit is mentioned below. Notice is hereby given that, in the absence of any postponement/ discontinuance of the sale, the said secured asset / property shall be sold by E- Auction at 2.00 P.M. on the said 30-01-2024. The sealed envelope containing Demand Draft of EMD for participating in E-Auction shall be submitted to the Authorised Officer of the TCHFL on or before 29-01-2024 till 5.00 PM at Branch address TATA CAPITAL HOUSING FINANCE LIMITED, B-36, 1St & 2Nd Floor, Lajpat Nagar - Part 2, Above Hdfc Bank, New Delhi 110024. The sale of the Secured Asset/Immovable Property will be on "as is where condition is" as per brief particulars described herein below;

Sr. Loan Name of Borrower(s) / Co. Amount as nor

No	A/c. No and Branch	borrower(s)Legal Heir(s) / Legal Representative/ Guarantor(s)	Demand Notice	Price	Carnest money	Types
1.	9959310	Sanjay Sethi (Borrower) Madhu Sethi (Co- borrower),	Rs. 42,64,508/- (Rupees Forty Two Lakh Sixty Four Thousand Five Hundred Eight Only) 	Rs. 55,80,000/- (Rupees Fifty Five Lakh Eighty Thousand Only)	Rs. 5,58,000/- (Rupees Five Lakh Fifty Eight Thousand Only)	Physical

Description of the Immovable Property: All piece and parcel of Commercial Shop No.BM 1 & 2 Admeasuring 340 Sq. Fts. And Shop No. BM 18 & 19 Admeasuring 260 Sq fts., total admeasuring 600 Sq, fts. Situated at basement and Shop No. GM-19, area Admeasuring 158 Sq. fts. Situated at Ground floor of the Commercial Complex known as ABC Complex bearing Corporation No. 125/14 Situated at 6. Quinton Road, ward jagdish Chandra Bose, Lucknow, U.P.-226001 with common amenities written in the Sale Deed Note; - Civil Suit filed by the Borrower against TCHFL (Regular suit/1717/2019) is pending before Civil Court, SD, Lucknow, No

stay order is passed against TCHFL in the said case Note ; - SA filed by the Borrower against TCHFL (TSA/638/2022) is pending before DRT-2, Delhi, No stay order is passed against

At the Auction, the public generally is invited to submit their bid(s) personally. The Borrower(s)/Co-Borrower (s) are hereby given last

chance to pay the total dues with further interest within 15 days from the date of publication of this notice, failing which the Immovable Property will be sold as per schedule. The E auction will be stopped if, amount due as aforesaid, with interest and costs (including the cost of the sale) are tendered to the Authorised Officer or proof is given to his satisfaction that the amount of such secured debt, interest and costs has been paid before the date of the auction No officer or other person, having any duty to perform in connection with this sale shall, however, directly or indirectly bid for, acquire or

attempt to acquire any interest in the Immovable Property sold. The sale shall be subject to the conditions prescribed in the Security Interest (Enforcement) Rules, 2002 and to the following further

The E-auction will take place through portal https://www.bankeauctions.com on 30-01-2024 between 2.00 PM

to 3.00 PM with limited extension of 10 minutes each.

Terms and Condition: 1. The particulars specified in the Schedule herein below have been stated to the best of the information of the undersigned, but the undersigned shall not be answerable for any error, misstatement or omission in this proclamation. In the event of any dispute arising as to the amount bid, or as to the bidder, the Immovable Property shall at once again be put up to auction subject to the discretion of the Authorised Officer. 2. The Immovable Property shall not be sold below the Reserve Price. 3. Bid Increment Amount will be: Rs.10,000/- (Rupees Ten Thousand Only) 4. All the Bids submitted for the purchase of the property shall be accompanied by Earnest Money as mentioned above by way of a Demand Draft favoring the "TATA CAPITAL HOUSING FINANCE LTD." Payable at Branch address. The Demand Drafts will be returned to the unsuccessful bidders after auction. For payment of EMD through NEFT/RTGS/IMPS, kindly contact Authorised Officer. 5. The highest bidder shall be declared as successful bidder provided always that he/she is legally qualified to bid and provided further that the bid amount is not less than the reserve price. It shall be in the discretion of the Authorised Officer to decline acceptance of the highest bid when the price offered appears so clearly inadequate as to make it inadvisable to do so. 6. For reasons recorded, it shall be in the discretion of the Authorised Officer to adjourn/discontinue the sale. 7. Inspection of the Immovable Property can be done on 24-01-2024 between 11 AM to 5.00 PM with prior appointment. 8. The person declared as a successful bidder shall, immediately after such declaration, deposit twenty-five per cent of the amount of purchase money/bid which would include EMD amount to the Authorised Officer within 24Hrs and in default of such deposit, the property shall forthwith be put to fresh auction/Sale by private treaty. 9. In case the initial deposit is made as above, the balance amount of the purchase money payable shall be paid by the purchaser to the Authorised Officer on or before the 15th day from the date of confirmation of the sale of the property, exclusive of such day, or if the 15th day be a Sunday or other holiday, then on the first office day after the 15th day. 10. In the event of default of any payment within the period mentioned above, the property shall be put to fresh auction/Sale by private treaty. The deposit including EMD shall stand forfeited by TATA CAPITAL HOUSING FINANCE LTD and the defaulting purchaser shall lose all claims to the property. 11. Details of any encumbrances, known to the TATA CAPITAL HOUSING FINANCE LTD, to which the property is liable: as per table above. Claims, if any, which have been put forward to the property and any other known particulars bearing on its nature and value; as per table above. The Intending Bidder is advised to make their own independent inquiries regarding encumbrances on the property including statutory liabilities arears of property tax, electricity etc. 12, For any other details or for procedure online training on e-auction the prospective bidders may contact the Service Provider, C1 INDIA PVT.LTD., Address: C1 INDIA PVT.LTD. 3rd Floor, Plot No.68 sector-44, Gurgaon, Haryana-122003 Mob.: 8866682937 & Phone: 7291981124 /1125 /1126 Email ID: gujarat@c1india.com / support@bankeauctions.com or Manish Bansal, Email id Manish.Bansal@tatacapital.com Authorised Officer Mobile No 8588983696. Please send your query on WhatsApp Number - 9999078669 13. TDS of 1% will be applicable and payable by the highest bidder over the highest declared bid amount. The payment needs to be deposited by highest bidder in the PAN of the owner/ borrower(s) and the copy of the challan shall be submitted to our company 14. Please refer to the below link provided in secured creditor's website http://surl.li/oykdd for the above details. 15. Kindly also visit the link: https://www.tatacapital.com/property-disposal.html

Please Note - TCHFL has not engaged any broker/agent apart from the mentioned auctioning partner for sale/auction of this property. Interested parties should only contact the undersigned or the Authorised officer for all queries and enquiry in this matter.

Place: Lucknow Sd/- Authorised Officer, Date-13-01-2024 Tata Capital Housing Finance Ltd. Possession Notice (For Immovable Property) Rule 8-(1)

Housing Finance Ltd.) (IIFL-HFL) under the Securitisation and Reconstruction of Financial Assets and Enforcement Security Interest Act 2002 and in exercise of powers conferred under section 13(12) read with Rule 3 of the Securit Interest (Enforcement) Rules 2002, a Demand Notice was issued by the Authorised Officer of the company to the Borrower/Co-Borrowers mentioned herein below to repay the amount, notice is hereby given to the borrower and the public. lic in general that the undersigned has taken possession of the property described herein below in exercise of powers conferred on him under Section 13(4) of the said Rules. The borrower in particular and the public in general are hereb cautioned not to deal with the property and any dealings with the property will be subject to the charge of **IIFL HFL** fo an amount as mentioned herein under with interest thereon. "The borrower's attention is invited to provisions of sub-sec tion (8) of section 13 of the Act, If the borrower clears the dues of the "IIFL HFL" together with all costs, charges and expenses incurred, at any time before the date fixed for sale or transfer, the secured assets shall not be sold or trans ferred by "IIFL HFL" and no further step shall be taken by "IIFL HFL" for transfer or sale of the secured assets.

(s) /Co-Borrower(s)/	(Immovable Property)	Dues (Rs.)	Date of Demand	
Mr. Amrik Singh	All that piece and parcel of:Property out of khata no	Rs.7,82,138/-	Notice	-ssior
Mrs. Kuldeep Kaur	60/96 comprised under khasra no. 295(1-0), kitte 01	(Rupees Seven	19-Oct	09-
Kuldeep Woolen	situated in village Patti Bharaj, Tehsil Sub Tehsi	Lanii Liulity Tyyol	2023	Jan-
Work, Nannde	Longowal, Distt. Sangrur, Punjab, India, 148105. Area	Thousand One	2023	
Welding Workshop	Admeasuring (In Sq. Ft.): Property Type: Land_Area	Llundrad and		2024
(Prospect No IL10258170)	Built_Up_Area, Carpet_AreaProperty Area: 1633.00	Thirty Eight Only)		
,	829.00, 740.00.	, , ,		
· '	e contact to Authorised Officer at Branch Office: Sco	,		9
Market, Ludhiana, Pui	niab - 141001 or Corporate Office: Plot No.98. Phase	:-IV. Udvog Vihar. G	urgaon. H	arvanal

Place: Ludhiana, Date: 13-01-2024 Sd/- Authorised Officer, For IIFL Home Finance Ltd

--- AMBIT Finnest Progati ke partner

Possession

Notice

**Authorised Officer Union Bank of India** 

AMBIT FINVEST PRIVATE LIMITED Corporate Off: Kanakia Wall Street, 5th Floor, A 506-510, Andheri-Kurla Road, Andheri East, Mumbai-400093

POSSESSION NOTICE (FOR IMMOVABLE PROPERTY)

(UNDER RULE 8 (1) OF THE SECURITY INTEREST (ENFORCEMENT) RULES, 2002)

Whereas the undersigned being the authorized officer of Ambit Finvest Private Limited Having its registered office at Ambit House, 449, Senapati Bapat Marg, Lower Parel, Mumbai - 400 013. Corporate office at Kanakia Wall Street - 5th floor, A 506-510. Andheri-Kurla Road, Andheri East, Mumbai-400093 and Branch office at DSM 352-354, 3rd Floor, DLF Tower, Shivaii Marg, Moti Nagar, New Delhi 110015, under Securitisation and Reconstruction of Financial Assets and Enforcement of Security Interest Act, 2002 (54 of 2002), and in exercise of powers conferred under Section 13 (12) read with Rule 3 of the Security Interest (Enforcement) Rules, 2002 issued Demand Notice dated mentioned hereunder calling upon the following borrowers to repay the amount mentioned in the notice being also mentioned hereunder within 60 days from the date of receipt of the said notice.

The following borrowers having failed to repay the amount notice is hereby given to the following borrowers and the and the public in general that undersigned has taken possession of the properties described herein below in exercise of powers conferred on him under sub section (4) of section 13 of the Act read with Rule 8 of the Security Interest (Enforcement) Rules, 2002.

500	Name of the Borrowers/ Co- Borrowers /Guarantors & Loan Account Number	Demand Notice Date  Amount	Description of Immovable Property/Properties Mortgaged	Date of Possession Type of Possession
	1. R. LIBRA HOSIERY (THROUGH PROPRIETOR JYOTI SAKSHI) 2. JYOTI SAKSHI 3. RAMESH KUMAR LAN Nos. LUI000000014137 LUI000000021067	Rs. 29,51,935.62/ - (Rupees Twenty Nine Lakhs Fifty One Thousand Nine	COMMERCIAL PROPERTY NO. B-2-1718/1, VILL MAHAL BAGAT, MOHALLA FATEHGARH, TEHSIL & DISTT. LUDHIANA, PUNJAB. BOUNDARY OF THE SAID PROPERTY: - EAST: PROPERTY OF MANOJ GUPTA WEST: STREET NORTH:PROPERTY OF RAJINDER KUMAR SOUTH: OTHER PROPERTY	Symbolic Possession

The borrower in particular and the public in general are hereby cautioned not to deal with the property and any dealings with the property will be subject to the Charge of Ambit Finvest Private Limited for an amount mentioned herein above and interest thereon. The borrower's attention is invited to provisions of sub-section (8) of section 13 of the Act, in respect of time available, to redeem the secured assets.

Place: Ludhiana (Punjab) Authorised Officer Date: 11.01.2024 Ambit Finvest Private Limited

SALE BY OPEN AUCTION

400 Sq.Ft., or 37.174 Sq.Mtrs., situated at Lohramau, Ward Faizullahgani, Paragana Teshhil and Lucknow, Uttar Pradesh-226020, by the Authorized

Officer of IIFL Home Finance Limited (Formerly known as India Infoline Housing Finance Ltd.) (IIFL-HFL) under the Securitisation and Reconstruction of Financial Assets and Enforcement of Security Interest Act, 2002 for the recovery of amount due from borrower/s, expression of interest/offer in invited from the public, offer can be given from any intended purchaser to purchase the Movable article find inside the aforementioned secured asset after checking the inventory of Movable article which is with undersigned and also after inspecting the Movable article in person. The Movable article is in the physical possession of the undersigned, sale is being made on "AS IS WHERE IS & AS IS WHAT IS & WHATEVER THERE IS" Basis:-Description of the Immovable property in Borrower(s) / Co-Demand Notice Date of Inspection of

which movable are present for inspection Price Borrower(s)/ Guarantor(s) Date and Amount property 18-Jan-2024 1. Mr. Umesh Kumar Plot No.24-A, Khasra No.114, Minjula, admea-Rs.50,000/-1100 hrs - 1600 hrs Rs.11,68,240/suring 400 Sq. Ft., or 37.174 Sq.Mtrs., situated at (Rupees Fifty 2. Mrs. Sviti Yadav (Rupees Eleven Lakh Sixty Lohramau, Ward Faizullahgani, Paragana Date/ time of Auction Thousand (Prospect No. Eight Thousand Two Hundred Teshhil and Lucknow, Uttar Pradesh-226020 22-Jan-2024 Only) Forty Only) (Built Up Area Ad Measuring 800 Sq.Ft.) 1100 hrs - 1600 hrs Branch Address:- 5th Floor, ELDECO Corporate Chambers-1, Near Ram Manohar Lohia Hospital, Vibhuti Khand, Gomti Nagar, Lucknow 226010 (Authorized Officer: Mr. Pankaj Kumar-7380950199, E-mail ID:- pankajkumar3@iiflhomeloans.com

**General Terms and Conditions:** The Sale will be on Open Auction basis Date of inspection of the movable article is 18-Jan-2024, between 1100 hrs - 1600 hrs.

The auction will be open and anyone interested can inspect the property and participate in the open auction. The highest bidder will get the article.

The charges of dismantling, shifting/ transportation will be beared by the successful bidder. The successful bidder will have to shift the goods by paying consideration of sale by 22-Jan-2024 before 5.00 PM The payments shall be made through Demand Draft in favour of "IIFL Home Finance Limited" payable at w.r.t. accounts details are as follows

a) Name of the Account:- IIFL Home Finance Ltd., b) Name of the Bank:- Standard Chartered Bank, c) Account No:-9902879xxxxx followed by Prospect Number, d) IFSC Code:-SCBL0036001, e) Bank Address: Standard Chartered Bank, 90 M.G. Road, Fort, Mumbai-400001. The notice is hereby given to the Borrower and Guarantor, to remain present personally at the time of sale and they can bring the intending buyers purchasers for purchasing the movable asset as described herein above, as per the particulars of Terms and Conditions of Sale.

The movable articles will be sold to the highest bidder. However, the undersigned reserves the absolute discretion to allow inter se bidding, if deemed necessary Company is not responsible for any liabilities upon the property which is not in the knowledge of the company. Further, the Borrower's, will have liberty to remove all of the Movable articles, till evening of 19-Jan-2024. For further details, Contact Authorised Officer Authorized officer: Mr. Pankaj Kumar-7380950199, E-mail ID:- pankajkumar3@iiflhomeloans.com

Corporate Office: Plot No. 98, Phase-IV, Udyog Vihar, Gurgaon, Haryana-122015. Place: Lucknow, Date: 13-Jan-2024

Sd/- Authorised Officer, IIFL Finance Limited

SALE BY OPEN AUCTION

Pursuant to taking physical possession and sale of the secured asset (Mortgaged Property, i.e., Plot No. 24-A, Khasra No. 114, Minjula, admeasuring 400 Sq. Ft., or 37.174 Sq. Mtrs., situated at Lohramau , Ward Faizullahganj , Paragana Teshhil and Lucknow, Uttar Pradesh -226020, by the Authorized Officer of IIFL Home Finance Limited (Formerly known as India Infoline Housing Finance Ltd.) (IIFL-HFL) under the Securitisation and Reconstruction of

Financial Assets and Enforcement of Security Interest Act, 2002 for the recovery of amount due from borrower/s, expression of interest/offer is invited from the public, offer can be given from any intended purchaser to purchase the Movable article find inside the aforementioned secured asset, after checking the inventory of Movable article which is with undersigned and also after inspecting the Movable article in person. The Movable article, is in the physical possession of the undersigned, sale is being made on "ASIS WHERE IS & ASIS WHAT IS & WHATEVER THERE IS" Basis... Borrower(s) / **Demand Notice** Description of the Immovable property in Date of Inspection Reserve Co-Borrower(s) **Date and Amount** which movable are present for inspection of property

Guarantor(s) Plot No. 24-A , Khasra No. 114 , Minjula , admeasuring 400 Rs. 50,000/-18-Jan-2024 21-Dec-2019 . Mr. Umesh Kumar Sq. Ft., or 37.174 Sq. Mtrs., situated at Lohramau , Ward | (Rupees Fifty 1100 hrs - 1600 hrs Rs. 11,68,240/- (Rupees Yadav Eleven Lakh Sixty Eight Faizullahganj , Paragana Teshhil and Lucknow , Utlar Thousand Date/ time of Auction 2. Mrs. Sviti Yadav Thousand Two Hundred Pradesh -226020 22-Jan-2024 (Prospect No. 804849) Forty Only) (Built Up Area Ad Measuring 800 Sq. Ft.) 1100 hrs - 1600 hrs Branch Address; - 5th Floor, ELDECO Corporate Chambers - 1, Near Ram Manohar Lohia Hospital, Vibhuti Khand, Gomti Nagar, Lucknow

226010 (Authorized officer: Mr. Pankaj Kumar,7380950199, E-mail ID:-pankaj kumar 3@iiflhomeloans.com

General Terms and Conditions: The Sale will be on Open Auction basis

Date of inspection of the movable article is 18-Jan-2024, between 1100 hrs - 1600 hrs. The auction will be open and anyone interested can inspect the property and participate in the open auction. The highest bidder will get the article.

The charges of dismantling, shifting/transportation will be beared by the successful bidder. The successful bidder will have to shift the goods by paying consideration of sale by 22-Jan-2024 before 5.00 PM. The payments shall be made through Demand Draft in favour of "IIFL Home Finance Limited" payable at w.r.t. accounts details are as follows: a) Name of

the Account:- IIFL Home Finance Ltd., b) Name of the Bank:- Standard Chartered Bank, c) Account No:-9902879xxxxx followed by Prospect Number, d) IFSC Code:-SCBL0036001, e) Bank Address: Standard Chartered Bank, 90 M.G. Road, Fort, Mumbai-400001.

The notice is hereby given to the Borrower and Guarantor, to remain present personally at the time of sale and they can bring the intending buyers/purchasers for purchasing the movable asset as described herein above, as per the particulars of Terms and Conditions of Sale. The movable articles will be sold to the highest bidder. However, the undersigned reserves the absolute discretion to allow inter se bidding, if deemed

Company is not responsible for any liabilities upon the property which is not in the knowledge of the company. Further, the Borrower's, will have liberty to remove all of the Moyable articles, till evening of 19-Jan-2024. For further details, Contact Authorised Officer Authorized officer: Mr. Pankaj Kumar, 7380950199, E-mail ID:-pankaj kumar 3@iiffhomeloans.com Corporate Office: Plot No. 98, Phase-IV, Udyog Vihar, Gurgaon, Haryana-122015.

Place: Lucknow Date: 13-01-2024

address

1. Neeraj Kumar Srivastava (Applicant)

Sd/-Authorised Officer, IIFL Finance Limited.

Can Fin Homes Ltd

# CAN FIN HOMES LTD.

Branch Address: B-3,UGF, Deekay Tower, Vibhuti Khand, Gomti Nagar, Lucknow-226010

E-mail id: lucknow@canfinhomes.com, contact No. 0522-4065123/ 7625079125

**DEMAND-NOTICE** Under Section 13(2) of the Securitisation and Reconstruction of Financial Assets and Enforcement of Security Interest Act 2002 (SARFAESI Act) read with Rule 3(1) of the Security Interest (Enforcement) Rules, 2002 (Rules)

Property Situated At House On 29.12.2023

Chandigarh

Whereas the undersigned being the Authorised Officer of Can Fin Homes Ltd., under SARFAESI Act and in exercise of powers conferred under Section 13(12) read with Rule 3, issued Demand Notice under Section

13(2) of the said Act, calling upon the Borrowers / guarantors listed hereunder (hereinafter referred to as the 'said Borrowers"), to repay the amounts mentioned in the Notice, within 60 days from the date of receipt of Notice, as per details given below. The said Notices have been returned undelivered by the postal authorities / have not been duly

acknowledged by the borrowers. Hence the Company by way of abundant caution is effecting this publication of the demand notice (as per the provisions of Rule 3 (1)). The undersigned has, therefore, caused these Notices to be pasted on the premises of the last known addresses of the said Borrowers, as per the said Act. As security for due repayment of the loan, the following assets have been mortgaged to the Company by the respective parties as detailed below. Name of Borrowers/Guarantors with Amount claimed as Description of the Secured Date of

per Demand Notice

Rs. 20,11,957/-

	2. Anjali Srivastava (Co-Applicant) R/o - House On Plot No. A-29, Land Khasra No.2019 Ka Min, Mazara-Para, Ward: Alamnagar, District Lucknow-226011 Kishor Kumar (Guarantor), 68/113, Chhitwapur Pajava Lal Kuan, Lucknow- 226001	elevin Thousand Nine Hundred Fifty Seven only) As on 01.01.2024	Plot No. A-29, Land Khasra No- 2019 Ka Min, Village- Narpath Khera, Mazara-Para, Ward- Alamnagar, District- Lucknow- 226011, Boundaries:-North: Plot No. A-28, South: Plot No. A- 30, East: 20 Ft. Wide Road, West: Arazi Gokul Gram	
2.	Sanjay Kumar Agarwal (Applicant)     Poonam Agarwal (Co-Applicant)     R/o - House On Khasra No.48 Sa, Village-bhuhar, Near Railway Phatak, Ward: Haiderganj, District Lucknow-226017     Rajiv Agarwal (Guarantor), MIG-310/01, Mohaan Road, Tikait Rai Talab Colony, Saadatganj, lucknow-226003.	(Twenty Two Lakh Twelve Thousand Four Hundred Ninety Only) As on 01.01.2024	Property Situated At House on Khasra No.48 Sa, Village- Bhuhar, Ward-Haiderganj, District Lucknow-226017, Boundaries:-North: 18 Ft Wide Road, South: Plot of Smt.geeta Yadav W/o Sri. Amarnath Yadav, East: Rest Part of Plot, West: Arazi Digar	
3.	1. Chandan Yadav (Applicant) 2. Mrs.shyamawati Srivastava (Co-Applicant) R/o- House On Plot No.1, Part of Land Khasra No.573, Village- Madiyaon, Pargana-Mahona, Tehsil-Bakshi Ka Talab, District Lucknow-226021 Pankaj Singh (Guarantor), L.I.G-4/44, Sector-H, Jankipuram Lucknow-226021, Sanjay Kumar (Guarantor), 594-G/93, Neelmatha New Basti, Cantonment, Dilkusha, Lucknow-226002	(Fifteen Lakh Twenty Thousand Three Hundred Sixteen only) As on 01.01.2024	Property Situated At House on Plot No.1, Part of Land Khasra No.573, Village-Madiyaon, Pargana-Mahona, Tehsil- Bakshi Ka Talab, District- Lucknow-226021, Boundaries :-North: 18 Ft. Wide Road, South: Plot Araji Deegar, East: 18 Ft. Wide Road, West: Plot No.02	

You are hereby called upon to pay the above said amount with contracted rate of interest thereon within 60 days. from the date of publication of this notice, failing which the undersigned will be constrained to Initiate action under SARFAESI Act to enforce the aforesaid security. Further, the attention of borrowers / guarantors is invited to provisions of Section 13 (8) of the Act, in respect of time available to them to redeem the secured assets

Place: Lucknow Authorised Officer, Date: 12.01.2024 Can Fin Homes Ltd.